

ਅਧਿਕਾਰਤ ਈ-ਮੇਲ ਆਈ.ਡੀ.
ਸੀ.ਐਸ.ਟੀ. ਨੰ.

ਨਾਮ	ਪੈਨ ਨੰਬਰ	ਸੰਪਰਕ ਵੇਰਵੇ	ਸਹਮ ਅੰਤਰੀ	ਰਿਸ਼ਿਅਾ ਪਿਛਿਕਸ	ਲਾਭ ਹਾਥਾਕਸ/ਰਿਹਾਕਸ %	ਕੁੱਲ ਹਸਰਕਾ

ਮਸ਼ੀਨਾਂ ਵਾਂਗ ਭਰਨਾ ਚਾਹੀਦਾ ਹੈ		ਖਾੜਾ ਨੰਬਰ ਬੈਂਕ ਦਾ ਨਾਮ ਬੁੱਢੇ ਭਾਗਧਰ ਆਈ. ਡੀ. ਖਾੜਾ ਕਿਸਮ ਟ੍ਰੇਡਿੰਗ ਭਾਗਧਰ ਨੰ. ਜਾਗੀ ਕਰਤਾਰ ਬੈਂਕ	ਮੌਜੂਦਾ ਕਰਕੇ ਦੇ ਵੇਰਵੇ 1) ਬੈਂਕ / ਕੰਪਨੀ ਦਾ ਨਾਮ ਕਰਕੇ ਦੀ ਕਿਸਮ ਰਕਮ (₹) EMI (₹) ਮਿਆਦ ਸ਼ੁਰੂ ਹੋਣ ਦੀ ਮਿਤੀ ਲੈਣ ਖਾੜਾ ਨੰਬਰ ਮੌਜੂਦਾ ਕਰਕੇ ਦੇ ਵੇਰਵੇ 2) ਬੈਂਕ / ਕੰਪਨੀ ਦਾ ਨਾਮ ਕਰਕੇ ਦੀ ਕਿਸਮ ਰਕਮ (₹) EMI (₹) ਮਿਆਦ ਸ਼ੁਰੂ ਹੋਣ ਦੀ ਮਿਤੀ
-----------------------------	---	--	---

ਕਰਨੇ ਦਾ ਉਦੇਸ਼	ਘਰ ਦੀ ਮੁਰੰਮਤ	ਵਿਆਹ	ਸ਼ਾਦੀ	ਸਿੱਖਿਆ	ਕਾਰੋਬਾਰ ਦਾ ਵਿਸਤਾਰ	ਪੇਂਡੀਬਾਡੀ/ਕਿਸਾਨੀ	ਪੈਰੀ ਉਤਪਾਦ ਦੀ ਵਿਆਹ-ਬੁਝਾਈ	ਹੋਰ _____
ਕਰਨੇ ਦੀ ਤਕਰਰ (₹)				ਕਰਨੇ ਦੀ ਮਿਤੀ/ਦਿਨ	ਮਹੀਨੇ	EMI (₹)		
ਅਤਰਾਸ EMI ਦੀ ਸ਼ੀਅਰਾ				ਸਹੀਮ				

ਵਿਆਨ ਵਿਚ: ਸੰਬੰਧਿਤ ਲੋਨ ਉਤਪਾਦ ਦੇ ਤਹਿਤ ਵਿਸਤ੍ਰਿਤ ਟੀਸਾ ਅਤੇ ਖਰੀਦਾਂ ਲਈ Visit <http://www.hdfcbank.com> for detailed 'ਤੇ ਜਾਓ। ਸਮੇਂ-ਸਮੇਂ 'ਤੇ ਖਰੀਦਾਂ ਵਿੱਚ ਤਬਦੀਲੀਆਂ ਬਿੰਬ ਹੀ ਵੇਖਸਾਈਟ 'ਤੇ ਅੱਪਡੇਟ ਕੀਤੀਆਂ ਜਾਂਦੀਆਂ ਹਨ।

ਕਰਜ਼ੇ ਦੀ ਕਿਸਮ	ਨਿੱਜੀ / ਕਾਰੋਬਾਰੀ ਕਰਜ਼ਾ	
	ਭਨਮਾਹਾਰਾਹ	ਸਵੈ-ਰੋਜ਼ਗਾਰ ਵਿੱਚ
EMI ਦੀ ਨਿਯਤ ਮਿਤੀ	6ਵਾਂ	6ਵਾਂ
ਇਸ ਕਰਮ ਦੇ ਭੁਗਤਾਨ ਭੰਡ ਅੰਸ਼ਕ ਸਾਂ ਪੂਰੇ ਪੂਰਵ-ਭੁਗਤਾਨ ਦੀ ਵਿਸ਼ਾਯਤ ਨਹੀਂ ਹੈ	12 EMI (ਅੰਸ਼ਕ ਭੁਗਤਾਨ ਦੀ ਵਿਸ਼ਾਯਤ ਹੈ)	06 EMI (ਅੰਸ਼ਕ ਭੁਗਤਾਨ ਦੀ ਵਿਸ਼ਾਯਤ ਨਹੀਂ ਹੈ)
ਅਗਲੀ-ਭੁਗਤਾਨ ਦੇ ਖਰਚੇ [ਮੂਲ ਖਰਚੇ 'ਤੇ / ਅੰਸ਼ਕ ਭੁਗਤਾਨ ਦੀ ਕਰਮ 'ਤੇ ਅੰਸ਼ਕ ਭੁਗਤਾਨ ਖਰਚੇ]	13-24 ਮਹੀਨਿਆਂ ਦੀ EMI ਵਾਪਸੀ-ਅਦਾਇਗੀ - 4% 25 ਤੋਂ 36 ਮਹੀਨਿਆਂ ਦੀ EMI ਵਾਪਸੀ-ਅਦਾਇਗੀ - 3% 36 ਮਹੀਨਿਆਂ ਦੀ EMI ਵਾਪਸੀ-ਅਦਾਇਗੀ = 2% ਹਿਸਾਨ ਵਿੱਚ: ਅੰਸ਼ਕ ਭੁਗਤਾਨ ਦੀ ਮੂਲ ਖਰਾਦਿਆ ਦੇ 25% ਭੰਡ, ਸਾਲ ਵਿੱਚ ਸਿਰਫ਼ ਇੱਕ ਵਾਰ ਅਤੇ ਕਰਜ਼ੇ ਦੀ ਮਿਆਦ ਦੌਰਾਨ ਦੀ ਵਾਰ ਇਸ਼ਾਯਤ ਹੈ	07-24 ਮਹੀਨਿਆਂ ਦੀ ਈ.ਐਮ.ਆਈ. ਵਾਪਸੀ-ਅਦਾਇਗੀ - 4% 25 ਤੋਂ 36 ਮਹੀਨਿਆਂ ਦੀ ਈ.ਐਮ.ਆਈ. ਵਾਪਸੀ-ਅਦਾਇਗੀ - 3% >36 ਮਹੀਨਿਆਂ ਦੀ ਈ.ਐਮ.ਆਈ. ਵਾਪਸੀ-ਅਦਾਇਗੀ - 2% ਹਿਸਾਨ ਵਿੱਚ : ਅੰਸ਼ਕ-ਭੁਗਤਾਨ ਦੀ ਮੂਲ ਖਰਾਦਿਆ ਦੇ 25% ਭੰਡ ਇਸ਼ਾਯਤ ਹੈ। ਵਿੱਤੀ ਸਾਲ ਵਿੱਚ ਸਿਰਫ਼ ਇੱਕ ਵਾਰ ਅਤੇ ਕਰਜ਼ੇ ਦੀ ਮਿਆਦ ਦੌਰਾਨ ਦੀ ਵਾਰ ਇਸਦੀ ਵਿਸ਼ਾਯਤ ਹੈ।

E. ਹਾਧੂ ਚੇਰੇ

ਮਲਕੀਅਤ ਵਾਲਾ ਵਾਹਨ :		ਨਿਰਮਾਤਾ:		ਮਾਡਲ:		ਘਰੀਲਵ ਦਾ ਸਾਲ		ਫਾਇਨਾਂਸ ਥੀਰਾ	
ਓਹ ਆਈਟਮਾਂ:	LCD / LED	ਮਾਈਕ੍ਰੋਵੇਵ	ਓਮ ਥੀਏਟਰ	ਵਾਸ਼ਿੰਗ ਮਸ਼ੀਨ	ਮਾਡਿਊਲਰ ਰਸੋਈ	ਸਮਾਰਟਫੋਨ	AC	ਲੈਪਟਾਪ / ਟੈਬਲੇਟ	
ਨਿਸ਼ਾਨੀ ਅਤੇ ਰੋਟਾ ਵਾਲੀ ਹੈ:	ਬੀਮਾ	ਮਿਊਜ਼ਕ ਸਿਸਟਮ	ਡਿਜ਼ਾਈਨ ਕਾਰਪਜ਼	ਬੈਂਚਰ/ਚਾਲੂ ਖਾਤਾ	FD/RD	ਸਲਾਹਕਾਰੀ/ਟ੍ਰੇਡਰੀ	ਕਰਚਾ		

1) ਨਾਮ _____ ਭਿਨੇਕਾਰ ਨਾਲ ਮੇਰੇ _____ ਗਿਰਾਫ਼ਤੀ ਪੜਾ _____	2) ਨਾਮ _____ ਭਿਨੇਕਾਰ ਨਾਲ ਮੇਰੇ _____ ਗਿਰਾਫ਼ਤੀ ਪੜਾ _____
ਮਹਿਰ _____ ਰਾਜ _____	ਮਹਿਰ _____ ਰਾਜ _____
ਪਿੰਨ _____ ਮਿਥਾਈ ਨੰਬਰ _____	ਪਿੰਨ _____ ਮਿਥਾਈ ਨੰਬਰ _____
ਸੰਤਕਾਈਨ ਨੰਬਰ _____	ਸੰਤਕਾਈਨ ਨੰਬਰ _____

ਦੂਜੇ ਬੈਂਕ ਨਾਲ ਸੰਬੰਧ	ਬਿਨੈਕਾਰ ਕਿਸੇ ਵੀ ਬੈਂਕ ਦਾ ਡਾਇਰੈਕਟਰ ਹੈ ਜਾਂ ਸੋਫੀ ਅਸੀਜੀ ਕਰਮ ਹੈ ਜਿਸ ਵਿੱਚ ਸੋਫੀ ਵੀ ਡਾਇਰੈਕਟਰ ਡਾਇਰੈਕਟਰ/ਡਾਇਰੈਕਟਰ ਵਜੋਂ ਦਿਲਚਸਪੀ ਰੱਖਦਾ ਹੈ ਜਾਂ ਦੂਜੇ ਬੈਂਕਾਂ ਦੇ ਡਾਇਰੈਕਟਰਾਂ ਦਾ ਹਿਸ਼ੇਦਾਰ ਹੈ ਜਾਂ ਅਸੀਜੀ ਕਰਮ ਹੈ ਜਿਸ ਵਿੱਚ ਡਾਇਰੈਕਟਰਾਂ ਦੇ ਹਿਸ਼ੇਦਾਰ ਡਾਇਰੈਕਟਰ ਜਾਂ ਡਾਇਰੈਕਟਰ ਵਜੋਂ ਦਿਲਚਸਪੀ ਰੱਖਦੇ ਹਨ।	ਰਿਸ਼ਤੇ ਦੀ ਪੁਸ਼ਟੀ:
ਤਿੰਨੀ ਬੈਂਕ ਨਾਲ ਸੰਬੰਧ	ਬਿਨੈਕਾਰ ਬੈਂਕ ਦਾ ਇੱਕ ਡਾਇਰੈਕਟਰ / ਸੀਨੀਅਰ ਅਧਿਕਾਰੀ / ਡਾਇਰੈਕਟਰ ਜਾਂ ਸੀਨੀਅਰ ਅਧਿਕਾਰੀ ਦਾ ਹਿਸ਼ੇਦਾਰ ਹੈ।	

ਕਿਹਾ ਕਰਕੇ ਹਾਂ ਜਾਂ ਨਾਂ ਤੇ ਨਿਰਾਸ਼ ਨਹੀਂ: ਪਹਿਲਾ ਚਿੰਨ੍ਹ PEP/PEPਦਾ ਵਿਸ਼ੇਸ਼ ਅਤੇ ਨਜ਼ਦੀਕੀ ਸਹਿਯੋਗੀ	ਹਾਂ	ਨਹੀਂ	ਸਹਿ ਚਿੰਨ੍ਹ PEP/PEPਦਾ ਵਿਸ਼ੇਸ਼ ਅਤੇ ਨਜ਼ਦੀਕੀ ਸਹਿਯੋਗੀ	ਹਾਂ	ਨਹੀਂ
--	-----	------	--	-----	------

ਕਰਜ਼ੇ ਦੀ ਅਰਜ਼ੀ ਲਾਈ ਪ੍ਰਾਪਤੀ ਦੀ ਪੁਸ਼ਟੀ

ਡਿਨਿਕਾਰ ਦਾ ਨਾਮ	
ਖੇਤਰੀ ਕੀਤੇ ਕਰਕੇ ਦੀ ਕਿਸਮ	
ਬ੍ਰਾਂਚ ਕੋਡ:	ਮਿਤੀ ਅਤੇ ਰਸੀਦਾਂ ਦਾ ਸਮਾਂ
ਬ੍ਰਾਂਚ ਵਿੱਚ ਸੰਪਰਕ ਵਿਅਕਤੀ ਦਾ ਨਾਮ	ਸੰਪਰਕ ਨੰਬਰ
DSA ਸੰਪਰਕ ਵਿਅਕਤੀ ਦਾ ਨਾਮ	ਸੰਪਰਕ ਨੰਬਰ
ਬੈਂਕ ਦੇ ਮਾਪਦੰਡਾਂ ਦੇ ਅਨੁਸਾਰ ਬੈਂਕ ਦੁਆਰਾ ਲਿਖਿੰਦੇ ਸਾਰੇ ਲਿਖਿੰਦੇ ਦਸਤਾਵੇਜ਼ ਅਤੇ ਜਾਣਕਾਰੀ ਸਮੂਹ ਕਰਕਿਉਟ ਤੋਂ ਬਾਅਦ ਕਰਕੇ ਦੀ ਪੁਸ਼ਟਿਤਾ ਅਤੇ ਵੱਡੇ ਵਿੱਚ ਘੱਟੋ ਘੱਟ 7 ਕੈਲਕੁਲੇਟਰ ਇਨ ਲੋਕਾਂ ਲਈ	



We understand your world

Follow us on

 www.facebook.com/hdfcbank

www.twitter.com/hdfcbank_offers

Watch us on

 www.youtube.com/hdfcbank

For more information please visit
www.hdfcbank.com

ਪ੍ਰਾਪਤ ਹੋਏ ਦਸਤਾਵੇਜ਼ : OVD ☐ ਸਵੈ-ਪ੍ਰਮਾਣਿਤ ☐ ਸੰਬੰਧੀਆਂ ਕਾਪੀਆਂ ☐ ਨੋਟਰੀ ☐

OVD ਦਾ ਕੋਵਾਈਸੀ: OSV ☐ ਆਧਾਰ ਈ-ਪ੍ਰਾਟਿਕਤਾ ☐ ਆਧਾਰ ਐਂਡਲਾਈਨ ਰਸਦੀਕ ☐

ਬਰਾਬਰ ਦਾ ਹੀ-ਦਮਤਾਵੇਜ਼

वेबसाइटों से विभाग: महीने घण्टा दिनों OTP डिजिटल VKYC

UAP

ਸਾਡੇ ਨਾਲ ਸੰਪਰਕ ਕਰੋ

ਆਪਣੀ ਕਰਦੇ ਦੀ ਘਰੀ ਦੀ ਸਥਿਤੀ ਪ੍ਰਾਪਤ ਕਰਨ ਲਈ ਤੁਸੀਂ ਹੇਠਾਂ ਦਿੱਤੇ ਸੰਪਰਕ ਨੰਬਰ 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਦਿੱਲੀ ਅਤੇ ਐਨ.ਸੀ.ਆਰ.	011 61606161	ਚੰਡੀਗੜ੍ਹ	0172 6160616
ਅਹਿਮਦਾਬਾਦ	079 61606161	ਸਿੱਪੁਰ	0141 6160616
ਭੋਜਪੁਰ	080 61606161	ਢੇਨਾਈ	044 61606161
ਕੋਚੀਨ	0484 6160616	ਹੈਦਰਾਬਾਦ	040 61606161
ਦਿੱਲੀ	0731 6160616	ਸਾਖਰਪੁਰ	0522 6160616
ਮੁੰਬਈ	022 61606161	ਕੋਲਕਾਤਾ	033 61606161
ਪੁਨਾ	020 61606161		

ਅੰਧਰਾ ਪ੍ਰਦੇਸ਼, ਅਸਾਮ, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲਾ, ਮੱਧ-ਪ੍ਰਦੇਸ਼ / ਛੱਤੀਸਗੜ੍ਹ, ਮਹਾਰਾਸ਼ਟਰ (ਮੁੰਬਈ ਅਤੇ ਪੁਣੇ ਨੂੰ ਛੱਡ ਕੇ) / ਜ਼ੋਨਾ, ਉੜੀਸਾ, ਪੰਜਾਬ, ਰਾਜਸਥਾਨ, ਤਾਮਿਲਨਾਡੂ / ਪੰਜਾਬੀ, ਧੂਮੀ / ਉਤਰਾਖੰਡ, ਬਿਹਾਰ / ਭਾਰਤ, ਪੱਛਮੀ ਬੰਗਾਲ / ਸਿੱਕਮ, ਜੰਮੂ-ਕਸ਼ਮੀਰ/ਪਿਛਾਚਲ ਪ੍ਰਦੇਸ਼, ਮੇਘਾਲਿਆ/ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ/ਮਿਜੋਰਮ/ਦਾਰਾ ਅਤੇ ਨਗਰ ਹਵੇਲੀ/ਚਨਾਈ ਅਤੇ ਦਿਉ/ਲਕਸ਼ਦੀਪ/ਕੇਲਾਂਗਾ: 1860 267 6161

આમી-સાનું સિમ પત્રે 'કે બી' લિમિટેડ મળશે ઈ: loansupport@hdfcbank.com

ਗਾਹਕ ਲਈ ਮਹੱਤਵਪੂਰਨ ਜਾਣਕਾਰੀ - ਫਾਰਮ ਨੰਬਰ ੪੩

नाम: _____ पता: _____

- [illegible]

ਕ੍ਰੈਡਿਟ ਅਸੈਸਮੈਂਟ ਪਲਾਨ (CAP)

ਮਿਤੀ				ਗਾਹਕ ਦੇ ਦਸਤਖਤ		
ਕਰਜ਼ੇ ਦੀ ਮਿਆਦ		ਮਹੀਨੇ				
ਹੈਲਥ ਅਸੈਸਮੈਂਟ ਪਲਾਨ (HAP)						
"ਬੀਮਾਕਰਤਾ" (ਵਰਣਮਾਲਾ ਅਨੁਸਾਰ ਵਿਵਸਥਿਤ ਕੀਤੇ ਗਏ)"	ਆਦਿਤਿਆ ਬਿਰਲਾ	ਬਜਾਜ ਅਲਾਇੰਸ	ਐਚ.ਡੀ.ਐਫ.ਸੀ. ਅਰਗੈ	ਆਈਸੀਆਈਸੀਆਈ ਲੋਮਬਾਰਡ	ਨਿਵਾ ਬੁਪਾ	
(A) ਈ.ਐਮ.ਆਈ. ਪ੍ਰੋਟੋਕੋਲ ਹਸਪਤਾਲ ਵਿੱਚ ਭਰਤੀ ਹੋਣ ਦੀ ਸਥਿਤੀ ਵਿੱਚ ਤੁਹਾਡੀ ਈ.ਐਮ.ਆਈ. ਦਾ ਭੁਗਤਾਨ ਬੀਮਾ ਕੰਪਨੀ ਦੁਆਰਾ ਕੀਤਾ ਜਾਵੇਗਾ*)	ਪ੍ਰਤੀ ਪਾਲਿਸੀ ਸਾਲ 4 ਈ.ਐਮ.ਆਈ. ਕਵਰ ਕੀਤੀਆਂ ਜਾਣਗੀਆਂ। ਕਰਜ਼ਾ ਲੈਣ ਵਾਲੇ ਅਤੇ ਸਹਿ-ਕਰਜ਼ਾ ਲੈਣ ਵਾਲੇ ਨੂੰ ਪਾਲਿਸੀ ਵਿੱਚ ਕਵਰ ਕੀਤਾ ਜਾ ਸਕਦਾ ਹੈ। ਉਮਰ ਦਾਖਲਾ - 18 ਤੋਂ 60 ਸਾਲ। 2 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਹੋਣ 'ਤੇ ਪਹਿਲੀ ਈ.ਐਮ.ਆਈ. ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਹਰੇਕ ਵਾਧੂ ਈ.ਐਮ.ਆਈ. ਵਾਧੂ 2 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਹੋਣ 'ਤੇ ਭੁਗਤਾਨਯੋਗ ਬਣ ਜਾਂਦੀ ਹੈ। ਇੱਕ ਤੋਂ ਵੱਧ ਵਾਰ ਹਸਪਤਾਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ। 30 ਦਿਨਾਂ ਦੀ ਸ਼ੁਰੂਆਤੀ ਉਡੀਕ ਮਿਆਦ।					
"ਬੀਮਾਕਰਤਾ" (ਵਰਣਮਾਲਾ ਅਨੁਸਾਰ ਵਿਵਸਥਿਤ ਕੀਤੇ ਗਏ)"	"ਆਦਿਤਿਆ ਬਿਰਲਾ (ਗਰੁੱਪ ਐਕਟਿਵ ਹੈਲਥ)"	"ਬਜਾਜ ਅਲਾਇੰਸ (ਫਲੈਕਸੀ ਪ੍ਰੋਟੋਕੋਲ ਪਲਾਨ)"	"ਐਚ.ਡੀ.ਐਫ.ਸੀ. ਅਰਗੈ (ਐਚ.ਡੀ.ਐਫ.ਸੀ. ਅਰਗੈ ਗਰੁੱਪ ਪ੍ਰੋਟੋਕੋਲ)"	"ਆਈਸੀਆਈਸੀਆਈ ਲੋਮਬਾਰਡ (ਗਰੁੱਪ ਹੈਸਪੀ- ਸੀਲਡ ਪਲੇਨ)"	"ਨਿਵਾ ਬੁਪਾ (ਐਕਸਪ੍ਰੈਸ ਹੈਲਥ)"	
	○	○	○	○	○	
ਪ੍ਰੀਮੀਅਮ ਦੀ ਰਕਮ (ਜੀ.ਐਸ.ਟੀ. ਦੇ ਨਾਲ)						
(B) ਗੱਭੀਰ ਬਿਮਾਰੀ (ਕਿਸੇ ਵੀ ਸੁਰੱਖਿਅਤ ਬਿਮਾਰੀਆਂ ਦੇ ਨਿਦਾਨ ਦੇ ਆਧਾਰ 'ਤੇ, ਤੁਹਾਡੀ ਬਕਾਇਆ ਕਰਜ਼ੇ ਦੀ ਰਕਮ ਨੂੰ ਕਵਰ ਕੀਤਾ ਜਾਂਦਾ ਹੈ*)	1 ਕਰੋੜ ਤੱਕ ਬੀਮੇ ਦੀ ਰਕਮ। ਕਰਜ਼ਾ ਲੈਣ ਵਾਲੇ ਅਤੇ ਸਹਿ-ਕਰਜ਼ਾ ਲੈਣ ਵਾਲੇ ਨੂੰ ਪਾਲਿਸੀ ਵਿੱਚ ਕਵਰ ਕੀਤਾ ਜਾ ਸਕਦਾ ਹੈ। ਉਮਰ ਦਾਖਲਾ - 18 ਤੋਂ 60 ਸਾਲ					
"ਬੀਮਾਕਰਤਾ" (ਵਰਣਮਾਲਾ ਅਨੁਸਾਰ ਵਿਵਸਥਿਤ ਕੀਤੇ ਗਏ)"	"ਆਦਿਤਿਆ ਬਿਰਲਾ (ਗਰੁੱਪ ਐਕਟਿਵ ਹੈਲਥ)"	"ਬਜਾਜ ਅਲਾਇੰਸ (ਗਰੁੱਪ ਗਾਰਡ)"	"ਐਚ.ਡੀ.ਐਫ.ਸੀ. ਅਰਗੈ (ਸਰਵ ਸੁਰੱਖਿਆ ਪਲੇਨ (ਗਰੁੱਪ))"	"ਆਈਸੀਆਈਸੀਆਈ ਲੋਮਬਾਰਡ (ਯੂਨੀਵਰਸਲ ਪ੍ਰੋਟੋਕੋਲ)"	"ਨਿਵਾ ਬੁਪਾ (ਸਮਾਰਟ ਹੈਲਥ)"	
ਪ੍ਰੀਮੀਅਮ ਦੀ ਰਕਮ (ਜੀ.ਐਸ.ਟੀ. ਦੇ ਨਾਲ)						
*ਫਾਇਨਾਇਲ ਲਈ ਅਗਲਾ ਪੰਨਾ ਦੇਖੋ						
"ਚੰਗੀ ਸਿਹਤ ਦੀ ਘੋਸ਼ਣਾ: ਕੀ ਬੀਮਾ ਕੀਤੇ ਜਾਣ ਵਾਲੇ ਪ੍ਰਸਤਾਵਿਤ ਸੰਬੰਧ ਵਿੱਚ ਕੋਈ ਵੀ ਡਾਇਗਨੋਸਿਸ, ਹਾਈਪਰਟੈਂਸ਼ਨ, ਬਾਇਰੇਟਿਡ ਵਿਗਾੜ, ਟਿਊਮਰ ਜਾਂ ਕੈਂਸਰ, ਨਰਵਸ ਵਿਗਾੜ, ਦੌਰਿਆ, ਮਾਨਸਿਕ ਸਥਿਤੀਆਂ, ਦਿਲ ਅਤੇ ਖੂਨ ਦੇ ਸੰਚਾਰ ਸੰਬੰਧੀ ਵਿਗਾੜ, ਸਾਹ ਸੰਬੰਧੀ ਵਿਗਾੜ, ਅੰਤਰੀਆਂ ਸਮੇਤ ਪੇਟ ਦੇ ਵਿਗਾੜ, ਗੁਰਦੇ ਦੀ ਪੱਥਰੀ ਸਮੇਤ ਗੁਰਦੇ ਦੇ ਵਿਗਾੜ, ਪ੍ਰੋਸਟੇਟ ਵਿਕਾਰ, ਰੀੜ੍ਹ ਦੀ ਹੱਡੀ ਅਤੇ ਜੋੜਾਂ ਦੇ ਵਿਗਾੜ ਤੋਂ ਪੀੜਤ ਹੈ, ਕਦੇ ਹੋਪਟਾਈਟਸ ਬੀ, ਐਂਚੋਆਈਵੀ/ਏਡਜ਼ ਜਾਂ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਲਈ ਸਕਾਰਾਤਮਕ ਰਿਪੋਰਟ ਕੀਤੀ ਗਈ ਹੈ। ਕਿਰਪਾ ਕਰਕੇ 'ਹਾਂ' ਨੂੰ ਚੁਣੋ ਜੇਕਰ ਬੀਮਾ ਕੀਤੇ ਜਾਣ ਵਾਲੇ ਪ੍ਰਸਤਾਵਿਤ ਕੋਈ ਵੀ ਵਿਅਕਤੀ ਕਿਸੇ ਬਿਮਾਰੀ ਦੇ ਇਲਾਜ ਲਈ ਲਗਾਤਾਰ ਦਵਾਈ ਅਪੀਨ ਹੈ (ਵਿਟਾਮਿਨ, ਪੂਰਕਾਂ ਨੂੰ ਛੱਡ ਕੇ) ਜਾਂ ਕਿਸੇ ਬਿਮਾਰੀ ਲਈ ਇਲਾਜ ਦੇ ਅਧੀਨ ਹੈ।"					ਹਾਂ	ਨਹੀਂ

ਬੀਮਾ ਕੰਪਨੀ	ਦਾਇਰ ਕੀਤੇ ਉਤਪਾਦ ਦਾ ਨਾਮ ਅਤੇ UIN		
	ਈ.ਐਮ.ਆਈ. ਪ੍ਰੋਟੋਕੋਲ	ਗੱਭੀਰ ਬਿਮਾਰੀ	ਸਰਵ ਸੁਰੱਖਿਆ
ਆਦਿਤਿਆ ਬਿਰਲਾ ਹੈਲਥ ਇੰਸ਼ੂਰੈਂਸ	ਗਰੁੱਪ ਐਕਟਿਵ ਹੈਲਥ - UIN - ADIHLGP22190V032122	ਗਰੁੱਪ ਐਕਟਿਵ ਸਕਿਓਰ - UIN - ADIHLGP22215V022122	ਗਰੁੱਪ ਐਕਟਿਵ ਸਕਿਓਰ - UIN - ADIHLGP22215V022122
ਬਜਾਜ ਅਲਾਇੰਸ ਜਨਰਲ ਇੰਸ਼ੂਰੈਂਸ	ਫਲੈਕਸੀ ਪ੍ਰੋਟੋਕੋਲ ਪਲਾਨ (ਗਰੁੱਪ) - UIN - BAJHLGP22165V012122	ਗਰੁੱਪ ਗਾਰਡ - UIN - BAJHLGP20109V011920	ਸੁਰੱਖਿਆ ਕਵਰ (ਸਮੂਹ) - UIN - BAJPAGP20054V011920
ਐਚ.ਡੀ.ਐਫ.ਸੀ. ਅਰਗੈ ਜਨਰਲ ਇੰਸ਼ੂਰੈਂਸ	ਐਚ.ਡੀ.ਐਫ.ਸੀ. ਅਰਗੈ ਗਰੁੱਪ ਪ੍ਰੋਟੋਕੋਲ - UIN - HDFHLGP22214V012122	ਸਰਵ ਸੁਰੱਖਿਆ ਪਲੇਨ (ਗਰੁੱਪ) - UIN - HDFHLGP21002V022122	ਸਰਵ ਸੁਰੱਖਿਆ ਪਲੇਨ (ਗਰੁੱਪ) - UIN - HDFHLGP21002V022122
ਆਈ.ਸੀ.ਆਈ.ਸੀ.ਆਈ. ਲੋਮਬਾਰਡ ਜਨਰਲ ਇੰਸ਼ੂਰੈਂਸ	ਗਰੁੱਪ ਹੈਸਪੀ-ਸੀਲਡ ਪਲੇਨ - UIN - ICIHLGP22209V012122	ਯੂਨੀਵਰਸਲ ਪ੍ਰੋਟੋਕੋਲ ਇੰਸ਼ੂਰੈਂਸ ਪਾਲਿਸੀ - UINBHAHLIP21456V022021	ਇਨਕਮ ਪ੍ਰੋਟੋਕੋਲ: ICIHLGP18127V011718 ਗਰੁੱਪ ਪਰਸਨਲ ਐਕਸੀਡੈਂਟ: BHAPAGP19021V011819 ਗਰੁੱਪ ਮੋਬਾਇਲ ਇਨਸ਼ੂਰੈਂਸ: ICIPAGP22088V042122
ਨਿਵਾ ਬੁਪਾ ਹੈਲਥ ਇੰਸ਼ੂਰੈਂਸ	ਐਕਸਪ੍ਰੈਸ ਹੈਲਥ - UIN - NBHHLGP22208V022122	ਸਮਾਰਟ ਹੈਲਥ - UIN - MAXHLGP21223V012021	ਨਿਵਾ ਬੁਪਾ ਸਹਜ - UIN - NBHHLGP22157V032122

ਸਰਵ ਸੁਰਕਸ਼ਾ					
"ਬੀਮਾਕਰਤਾ (ਵਰਟਮਾਲਾ ਅਨੁਸਾਰ ਵਿਵਸਥਿਤ)"	"ਆਦਿਤਿਆ ਬਿਰਲਾ (ਗਰੁੱਪ ਐਕਟਿਵ ਸਕਿਓਰ)"	"ਬਜਾਜ ਅਲਾਇੰਸ (ਸੁਰਕਸ਼ਾ ਕਵਰ)"	"ਐਚ.ਡੀ.ਐਫ.ਸੀ. ਅਰਥੀ (ਸਰਵ ਸੁਰੱਖਿਆ ਪਲੱਸ (ਗਰੁੱਪ))"	"ਆਈਸੀਆਈਸੀਆਈ ਲਿਮਬਾਰਡ (ਯੂਨੀਵਰਸਲ ਪ੍ਰੋਟੈਕਸ਼ਨ)"	"ਨਿਵਾ ਬੁਪਾ (ਸਹਿਜ ਸੁਰੱਖਿਆ)"
ਪ੍ਰੀਮੀਅਮ ਦੀ ਰਕਮ (ਜੀ.ਐਸ.ਟੀ. ਦੇ ਨਾਲ)		○			

ਮੈਂ ਇਸ ਦੁਆਰਾ ਐਚ.ਡੀ.ਐਫ.ਸੀ. ਬੈਂਕ ਨੂੰ ਮੇਰੀ ਤਰਫ਼ੋਂ ਪ੍ਰੀਮੀਅਮ ਦਾ ਭੁਗਤਾਨ ਕਰਨ ਅਤੇ ਇਸ ਨੂੰ ਬੈਂਕ ਤੋਂ ਕਰਜ਼ੇ ਦੀ ਰਕਮ ਵਿੱਚ ਸ਼ਾਮਲ ਕਰਨ ਅਤੇ ਮੇਰੇ ਤੋਂ ਈ.ਐਮ.ਆਈ. ਵਿੱਚ ਵਸੂਲ ਕਰਨ ਲਈ ਅਧਿਕਾਰਤ ਕਰਦਾ ਹਾਂ। ਮੈਂ ਸਮਝਦਾ/ਸਮਝਦੀ ਹਾਂ ਕਿ ਦਾਅਵਿਆਂ ਦੇ ਮਾਮਲੇ ਵਿੱਚ ਨਿਪਟਾਏ ਗਏ ਦਾਅਵੇ 'ਤੇ ਬੈਂਕ ਦਾ ਪਹਿਲਾ ਅਧਿਕਾਰ ਹੋਵੇਗਾ।

ਨਾਮਜ਼ਦ ਵਿਅਕਤੀ ਦਾ ਨਾਮ ਪ੍ਰਸਤਾਵਕ ਦੇ ਨਾਲ ਰਿਸ਼ਤਾ

ਭਾਗ ਦੇ ਦਸਤਖਤ

ਇਸ ਤੋਂ ਗਰੁੱਪ ਕ੍ਰੈਡਿਟ ਪ੍ਰੋਟੈਕਟ ਇੰਸ਼ੂਰੈਂਸ ਪਲਾਨ ☐ ਐਚ.ਡੀ.ਐਫ.ਸੀ. ਲਾਈਫ ਇੰਸ਼ੂਰੈਂਸ ਕੰਪਨੀ ਲਿਮਿਟਡ ☐ ਏ.ਬੀ.ਐਸ.ਐਲ.ਆਈ. (ਆਦਿਤਿਆ ਬਿਰਲਾ ਸਨ ਲਾਈਫ ਇੰਸ਼ੂਰੈਂਸ)	ਮੈਂਬਰਾਂ ਬਾਰੇ ਜਾਣਕਾਰੀ ਭਾਰਮ	ਪ੍ਰੀਮੀਅਮ ਦੀ ਰਕਮ:
ਨਾਮ		
ਜਨਮ ਤਾਰੀਖ		
ਲਿੰਗ		
ਪੜ੍ਹਾਈ ਚਿੰਨ੍ਹ		
ਮੁੱਖ ਲਾਭ (ਪੌਰ/ਘੱਟਦਾ ਹੋਇਆ)		
ਬੀਮੇ ਦੀ ਰਕਮ		
ਰਾਸ਼ਟਰੀਅਤਾ:		
ਕੁੱਲ ਸਾਲਾਨਾ ਆਮਦਨ (INR):		

ਛੋਟੀ ਮੋਡੀਕਲ ਪ੍ਰਸ਼ਨਾਵਲੀ-ਮੈਂਬਰ ਦੇ ਸਿਹਤ ਵੇਰਵੇ (ਆਪਣੇ ਜਵਾਬ ਲਈ ਬਾਕਸ 'ਤੇ ਨਿਸ਼ਾਨ ਲਗਾਓ)		ਹਾਂ	ਨਹੀਂ
ਲੜੀ ਨੰਬਰ	ਵੇਰਵੇ		
1	'ਕੀ ਤੁਸੀਂ ਕਦੇ ਇਸ ਤੋਂ ਪੀੜਤ ਹੋਏ ਹੋ ਜਾਂ ਵਰਤਮਾਨ ਵਿੱਚ ਪੀੜਤ ਹੋ: (a) ਛਾਤੀ ਵਿੱਚ ਦਰਦ ਜਾਂ ਦਿਲ ਦਾ ਦੌਰਾ ਜਾਂ ਕੋਈ ਹੋਰ ਦਿਲ ਦੀ ਬਿਮਾਰੀ (b) ਕੋਸ਼ਰ, ਟਿਊਮਰ, ਵਾਧਾ ਜਾਂ ਕਿਸੇ ਵੀ ਕਿਸਮ ਦਾ ਗੰਭੀਰ (c) ਸਟ੍ਰੋਕ, ਅਪਰੰਗ, ਮਿਰਗੀ, ਕੋਈ ਮਨੋ-ਚਿਕਿਤਸਕ/ਮਾਨਸਿਕ ਵਿਗਾੜ, ਦਿਮਾਗ/ਨਸ ਪ੍ਰਣਾਲੀ ਦੇ ਵਿਕਾਰ ਜਾਂ ਕਿਸੇ ਕਿਸਮ ਦੀ ਸਰੀਰਕ ਅਸਮਰਥਤਾ (d) ਦਮਾ, ਤਪਦਿਕ, ਫੇਵਰਿਸ਼ਮਾਂ ਦੀ ਤੁਕਾਵਟ ਸੰਬੰਧੀ ਬਿਮਾਰੀ ਜਾਂ ਫੇਵਰਿਸ਼ਮਾਂ ਦੇ ਹੋਰ ਵਿਕਾਰ (e) ਮਾਸਪੇਸ਼ੀਆਂ, ਹੱਡੀਆਂ ਜਾਂ ਜੌੜਾਂ ਦੀਆਂ ਬਿਮਾਰੀਆਂ ਜਾਂ ਵਿਗਾੜ, ਗਠੀਆਂ ਜਾਂ ਖੂਨ ਦਾ ਵਿਗਾੜ (ਅਨੀਮੀਆ) ਜਾਂ ਕੋਈ ਵੀ ਐਂਡੋਕ੍ਰੀਨ ਵਿਕਾਰ, ਜਮਾਂਦਰੂ ਵਿਕਾਰ, ਜੈਨੇਟਿਕ ਵਿਕਾਰ (f) ਗੁਰਦੇ, ਪਾਚਨ ਪ੍ਰਣਾਲੀ (ਪੇਟ, ਪੇਨਕ੍ਰੀਅਸ, ਗਾਲ ਬਲੈਂਡਰ, ਅੰਤੜੀ), ਜਿਫਰ, ਹੈਪਟਾਈਟਸ ਬੀ ਜਾਂ ਸੀ ਜਾਂ ਐਚਆਈਵੀ/ਇਡਜ਼ ਦੀ ਲਾਭ ਦੀਆਂ ਬਿਮਾਰੀਆਂ (g) ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ (ਹ) ਕੋਈ ਹੋਰ ਵਿਕਾਰ।'		
2	ਪਿਛਲੇ 5 ਸਾਲਾਂ ਦੌਰਾਨ ਕੀ ਤੁਹਾਡੀ ਕੋਈ ਵੱਡੀ ਸਰਜਰੀ ਹੋਈ ਹੈ ਜਾਂ ਤੁਸੀਂ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਹਸਪਤਾਲ ਵਿੱਚ ਭਰਤੀ ਰਹੇ ਹੋ?		
3	ਕੀ ਤੁਸੀਂ ਕਿਸੇ ਸਾਹਸੀ ਖੇਡਾਂ ਜਾਂ ਸ਼ੌਕ ਵਿੱਚ ਹਿੱਸਾ ਲੈਂਦੇ ਹੋ? (ਜਿਵੇਂ ਪੈਰਾਗਲਾਈਡਿੰਗ/ਪਾਰਾਗ ਚੜ੍ਹਨਾ, ਡੂੰਘੀ ਸਮੁੰਦਰੀ ਭੱਤਾਖੋਰੀ, ਮੋਟਰ ਰੇਸਿੰਗ, ਬੱਜੀ ਜੰਪਿੰਗ, ਆਦਿ)		
4	'ਕੀ ਤੁਸੀਂ ਵਰਤਮਾਨ ਵਿੱਚ ਪ੍ਰਤੀ ਦਿਨ 10 ਤੋਂ ਵੱਧ ਸਿਗਰਟਾਂ/ਬੀੜੀਆਂ ਪੀਂਦੇ ਹੋ ਜਾਂ ਪ੍ਰਤੀ ਦਿਨ ਤੰਬਾਕੂ ਦੇ 5 ਤੋਂ ਵੱਧ ਪਾਊਚ ਚਬਾਉਂਦੇ ਹੋ ਅਤੇ/ਜਾਂ ਇੱਕ ਦਿਨ ਵਿੱਚ 5 ਟ੍ਰਾਨਿਟ ਤੋਂ ਵੱਧ ਸ਼ਰਾਬ ਪੀਂਦੇ ਹੋ? (5 ਟ੍ਰਾਨਿਟ = 400 ਮਿ.ਲੀ. ਵਾਈਨ ਜਾਂ 150 ਮਿ.ਲੀ. ਜਪਿਹਿਟ ਜਾਂ 370 ਮਿ.ਲੀ. ਬੀਅਰ'		
5	ਕੀ ਦਿਲ ਦੇ ਦੌਰੇ, ਸਟ੍ਰੋਕ, ਕੋਸ਼ਰ, ਸ਼ੂਗਰ, ਐਚਆਈਵੀ ਦੇ ਨਤੀਜੇ ਵਜੋਂ ਤੁਹਾਡੇ ਮਾਤਾ-ਪਿਤਾ ਅਤੇ ਭੈਣ-ਭਰਾ ਵਿੱਚੋਂ ਇੱਕ ਤੋਂ ਵੱਧ ਦੀ 60 ਸਾਲ ਦੀ ਉਮਰ ਤੋਂ ਪਹਿਲਾਂ ਮੌਤ ਹੋ ਗਈ ਹੈ?		
6	ਕੀ ਤੁਸੀਂ ਉਪਰ ਨਹੀਂ ਦੱਸੇ ਗਈ ਕਿਸੇ ਵੀ ਸਥਿਤੀ, ਬਿਮਾਰੀਆਂ ਜਾਂ ਕਮਜ਼ੋਰੀ (ਖੋਬ ਜਾਂ ਚੁਕਾਮ ਨੂੰ ਛੱਡ ਕੇ) ਲਈ ਕੋਈ ਦਵਾਈ ਲੈ ਰਹੇ ਹੋ ਜਾਂ ਕਿਸੇ ਡਾਕਟਰ ਨੇ ਕਦੇ ਵੀ ਤੁਹਾਨੂੰ ਇਨ੍ਹਾਂ ਲਈ ਦੱਖਿਆ ਹੈ?		
7	'ਔਰਤਾਂ ਦੇ ਜੀਵਨ ਲਈ: (a) ਕੀ ਤੁਸੀਂ ਇਸ ਸਮੇਂ ਗਰਭਵਤੀ ਹੋ? (b) ਕੀ ਗਰਭ-ਅਵਸਥਾ ਦੌਰਾਨ ਜਾਂ ਕਿਸੇ ਹੋਰ ਕਾਰਨ ਕਰਕੇ ਜਟਿਲਤਾਵਾਂ ਕਾਰਨ ਗਰਭਪਾਤ, ਬੱਚਾ ਡਿੱਗਣ ਜਾਂ ਸੀਜੇਰੀਅਨ ਸੈਕਸ਼ਨ ਦਾ ਇਤਿਹਾਸ ਹੈ? (c) ਕੀ ਤੁਸੀਂ ਕਿਸੇ ਜਮਾਂਦਰੂ ਵਿਕਾਰ ਜਿਵੇਂ ਕਿ ਡਾਊਨ ਸਿੰਡਰੋਮ, ਜਮਾਂਦਰੂ ਦਿਲ ਦੀ ਬਿਮਾਰੀ, ਆਦਿ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ? (d) ਕੀ ਤੁਹਾਡੇ ਕੋਲ ਕਦੇ ਛਾਤੀ, ਬੱਚੇਦਾਨੀ, ਸਰਵਿਕਸ, ਅੰਡਰੀਆ ਜਾਂ ਪ੍ਰਜਨਨ ਪ੍ਰਣਾਲੀ ਦਾ ਕੋਈ ਹੋਰ ਹਿੱਸਾ ਕਢਵਾਇਆ ਹੈ?'		
8	ਕੀ ਤੁਹਾਨੂੰ ਕਦੇ ਕੋਈ ਬੀਮਾ ਕਵਰ ਦੇਣ ਤੋਂ ਮਨ੍ਹਾਂ ਕੀਤਾ ਗਿਆ ਹੈ, ਮੁਲਤਵੀ ਕੀਤਾ ਗਿਆ ਹੈ, ਅਤੇ ਵਿਸ਼ੇਸ਼ ਸਰਤਾਂ 'ਤੇ ਸਵੀਕਾਰ ਕੀਤਾ ਗਿਆ ਹੈ, ਕਵਰ ਘਟਾਇਆ ਗਿਆ ਹੈ ਜਾਂ ਕਵਰ 'ਤੇ ਅਲਪਦਰਜ਼ੀ ਲਗਾਈ ਗਈ ਹੈ?		
9	ਕੀ ਭਾਰਤ ਜਾਂ ਵਿਦੇਸ਼ ਵਿੱਚ ਕਿਸੇ ਵੀ ਵੈਜ਼ਦਾਰੀ/ਦੀਵਾਨੀ ਜੁਰਮ ਦੇ ਸੰਬੰਧ ਵਿੱਚ ਕਦੇ ਵੀ ਤੁਹਾਡੀ ਜਾਂਚ ਕੀਤੀ ਗਈ, ਚਾਰਜਸ਼ੀਟ ਬਣਾਈ ਗਈ, ਤੁਹਾਡੇ 'ਤੇ ਮੁਕੱਦਮਾ ਚਲਾਇਆ ਗਿਆ ਜਾਂ ਤੁਹਾਨੂੰ ਦੋਸ਼ੀ ਠਹਿਰਾਇਆ ਗਿਆ ਜਾਂ ਥਰੀ ਕੀਤਾ ਗਿਆ ਹੈ ਜਾਂ ਤੁਹਾਡੇ 'ਤੇ ਲੰਬਿਤ ਦੋਸ਼ ਹਨ?		
10	ਕੀ ਤੁਹਾਡਾ ਕਿੱਤਾ ਜਾਂ ਕਾਰੋਬਾਰ ਕਿਸੇ ਖਤਰੇ ਨਾਲ ਜੁੜਿਆ ਹੋਇਆ ਹੈ (ਜਿਵੇਂ ਕਿ ਰਸਾਇਣਕ ਪਦਾਰਥਾਂ/ਖਤਰਨਾਕ ਸਮੱਗਰੀਆਂ/ਹਾਨੀਕਾਰਕ ਧੂੜ ਜਾਂ ਗੈਸਾਂ/ਵਿਸਫੋਟਕਾਂ/ਉਚਾਈ 'ਤੇ ਕੰਮ ਕਰਨਾ/ਭਾਰੀ ਮਸ਼ੀਨਰੀ ਨੂੰ ਸੰਭਾਲਣਾ ਆਦਿ)		
11	ਕੀ ਤੁਹਾਡੇ ਕੋਲ ਉਸੇ ਮਾਸਟਰ ਪਾਲਿਸੀ ਧਾਰਕ (ਰਿਟਦਾਤਾ) ਜਾਂ ਕਿਸੇ ਹੋਰ ਮਾਸਟਰ ਪਾਲਿਸੀ ਧਾਰਕ ਦੁਆਰਾ ਇੱਕ ਸਕੀਮ ਮੈਂਬਰ ਵਜੋਂ ਕੋਈ ਗਰੁੱਪ ਜੋਖਮ ਕਵਰ ਹੈ ਜਿੱਥੇ ਐਚ.ਡੀ.ਐਫ.ਸੀ. ਲਾਈਫ / ਏ.ਬੀ.ਐਸ.ਐਲ.ਆਈ. ਇੱਕ ਬੀਮਾਕਰਤਾ ਹੈ? ਜੇਕਰ ਹਾਂ, ਤਾਂ ਕਿਰਪਾ ਕਰਕੇ ਬੀਮੇ ਦੀ ਰਕਮ ਨਿਸ਼ਚਿਤ ਕਰੋ। _____ ਰੁਪਏ		
12	'1. ਕੀ ਤੁਸੀਂ ਪਿਛਲੇ 15 ਦਿਨਾਂ ਵਿੱਚ ਭਾਰਤ ਤੋਂ ਬਾਹਰ ਯਾਤਰਾ ਕੀਤੀ ਹੈ ਜਾਂ ਕੀ ਤੁਹਾਡੀ ਅਗਲੇ 3 ਮਹੀਨਿਆਂ ਵਿੱਚ ਵਿਦੇਸ਼ ਯਾਤਰਾ ਕਰਨ ਦੀ ਯੋਜਨਾ ਹੈ?'		
13	'ਕੀ ਪਿਛਲੇ 3 ਮਹੀਨਿਆਂ ਵਿੱਚ ਤੁਹਾਡਾ ਕੋਵਿਡ-19 ਲਈ ਪਾਜ਼ਿਟਿਵ ਟੈਸਟ ਕੀਤਾ ਗਿਆ ਸੀ ਅਤੇ ਕੀ ਤੁਹਾਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਜਾਂ ਤੁਸੀਂ ਅਜਿਹੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹੋ ਜਾਂ ਤੁਹਾਨੂੰ ਕੋਵਿਡ-19 ਕਰਕੇ ਹਸਪਤਾਲ ਵਿੱਚ ਭਰਤੀ ਹੋਣ ਜਾਂ ਕੁਆਰੰਟੀਨ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਸੀ?'		
14	ਪਿਛਲੇ 1 ਮਹੀਨੇ ਵਿੱਚ ਕੀ ਤੁਹਾਨੂੰ ਕੋਵਿਡ-19 ਕਾਰਨ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਜਾਂ ਤੁਹਾਨੂੰ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ (ਘਰ ਵਿੱਚ ਲਾਜ਼ਮੀ ਤੌਰ 'ਤੇ ਘਰ ਰਹਿਣ ਦੇ ਸਰਕਾਰੀ ਆਦੇਸ਼ਾਂ ਨੂੰ ਛੱਡ ਕੇ) ਜਾਂ ਕੀ ਤੁਹਾਨੂੰ ਲਗਾਤਾਰ ਖੰਘ, ਬੁਖਾਰ, ਵਧਿਆ ਹੋਇਆ ਤਾਪਮਾਨ, ਗਲੇ ਵਿੱਚ ਖਰਾਸ਼, ਸਾਹ ਲੈਣ ਵਿੱਚ ਮੁਸ਼ਕਲਾਂ, ਪੇਟ-ਆਂਦਰਾਂ ਸੰਬੰਧੀ ਲੱਛਣ (ਉਲਟੀਆਂ/ਦਸਤ) ਹੋਏ ਹਨ, ਪਾਜ਼ਿਟਿਵ ਟੈਸਟ ਆਇਆ ਹੈ, ਜਾਂਚ ਕਰਾਉਣ ਦੀ ਸਲਾਹ ਦਿੱਤੀ ਗਈ ਹੈ ਜਾਂ ਕੋਵਿਡ-19 ਲਈ ਟੈਸਟ ਦੇ ਨਤੀਜੇ ਦੀ ਉਡੀਕ ਕਰ ਰਹੇ ਹੋ ਜਾਂ ਕਿਸੇ ਕੋਵਿਡ-19 ਹੋਣ ਦੇ ਸ਼ੱਕੀ ਵਿਅਕਤੀ ਜਾਂ ਪ੍ਰਸ਼ਟੀ ਕੀਤੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ?'		

ਕਿਰਪਾ ਕਰਕੇ ਨੋਟ ਕਰੋ ਕਿ ਉਪਰੋਕਤ ਸਵਾਲਾਂ ਦੇ ਸਹੀ ਜਵਾਬ ਦੇਣਾ ਮਹੱਤਵਪੂਰਨ ਹੈ, ਕੋਈ ਵੀ ਗਲਤ ਜਾਣਕਾਰੀ ਭਰਵਿੱਚ ਵਿੱਚ ਅਰਜ਼ੀ ਜਾਂ ਦਾਅਵੇ ਨੂੰ ਰੱਦ ਕਰਨ ਦਾ ਕਾਰਨ ਬਣੇਗੀ।

ਨਾਮਜ਼ਦ ਵਿਅਕਤੀ ਦੇ ਵੇਰਵੇ: _____

ਨਾਮ: _____

ਜਨਮ ਮਿਤੀ: _____ ਲਿੰਗ: _____ ਸੰਬੰਧ: _____

ਮੈਂ/ਅਸੀਂ _____, ਇੱਥੇ ਇਹ ਘੋਸ਼ਣਾ ਕਰਦੇ ਹਘੋਸ਼ਣਾ:

“ਮੈਂ ਸਮਝਦਾ/ਸਮਝਦੀ ਹਾਂ, ਸਹਿਮਤ ਹਾਂ ਅਤੇ ਪੁਸ਼ਟੀ ਕਰਦਾ/ਕਰਦੀ ਹਾਂ ਕਿ ਇਹ ਬਿਆਨ ਅਤੇ ਇਹ ਘੋਸ਼ਣਾ ਬੀਮਾਕਰਤਾ ਅਤੇ ਪਾਲਿਸੀ ਧਾਰਕ ਵਿਚਕਾਰ ਇਕਰਾਰਨਾਮੇ ਦਾ ਆਧਾਰ ਹੈ। ਬੀਮਾ ਐਕਟ 1938 ਦੀ ਧਾਰਾ 45 ਦੇ ਅਧੀਨ, ਜਿਵੇਂ ਕਿ ਸਮੇਂ-ਸਮੇਂ 'ਤੇ ਸੋਧਿਆ ਗਿਆ ਹੈ, ਜੇਕਰ ਇੱਥੇ ਕੋਈ ਗਲਤ ਕਥਨ ਮੌਜੂਦ ਹਨ ਜਾਂ ਕਿਸੇ ਮਹੱਤਵਪੂਰਨ ਤੱਥ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਤਾਂ ਜਿੱਥੋਂ ਤੱਕ ਮੇਰਾ ਸੰਬੰਧ ਹੈ, ਬੀਮਾਕਰਤਾ ਦੁਆਰਾ ਪਾਲਿਸੀ ਧਾਰਕ ਦੇ ਨਾਮ 'ਤੇ ਜਾਰੀ ਕੀਤੀ ਜਾਣ ਵਾਲੀ ਪਾਲਿਸੀ ਅਵੇਧ ਮੰਨੀ ਜਾ ਸਕਦੀ ਹੈ।”

ਘੋਸ਼ਣਾ:

“ਮੈਂ ਸਮਝਦਾ/ਸਮਝਦੀ ਹਾਂ, ਸਹਿਮਤ ਹਾਂ ਅਤੇ ਪੁਸ਼ਟੀ ਕਰਦਾ/ਕਰਦੀ ਹਾਂ ਕਿ ਇਹ ਬਿਆਨ ਅਤੇ ਇਹ ਘੋਸ਼ਣਾ ਬੀਮਾਕਰਤਾ ਅਤੇ ਪਾਲਿਸੀ ਧਾਰਕ ਵਿਚਕਾਰ ਇਕਰਾਰਨਾਮੇ ਦਾ ਆਧਾਰ ਹੈ। ਬੀਮਾ ਐਕਟ 1938 ਦੀ ਧਾਰਾ 45 ਦੇ ਅਧੀਨ, ਜਿਵੇਂ ਕਿ ਸਮੇਂ-ਸਮੇਂ 'ਤੇ ਸੋਧਿਆ ਗਿਆ ਹੈ, ਜੇਕਰ ਇੱਥੇ ਕੋਈ ਗਲਤ ਕਥਨ ਮੌਜੂਦ ਹਨ ਜਾਂ ਕਿਸੇ ਮਹੱਤਵਪੂਰਨ ਤੱਥ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਤਾਂ ਜਿੱਥੋਂ ਤੱਕ ਮੇਰਾ ਸੰਬੰਧ ਹੈ, ਬੀਮਾਕਰਤਾ ਦੁਆਰਾ ਪਾਲਿਸੀ ਧਾਰਕ ਦੇ ਨਾਮ 'ਤੇ ਜਾਰੀ ਕੀਤੀ ਜਾਣ ਵਾਲੀ ਪਾਲਿਸੀ ਅਵੇਧ ਮੰਨੀ ਜਾ ਸਕਦੀ ਹੈ।”

“ਮੈਂ ਪੁਸ਼ਟੀ ਕਰਦਾ/ਕਰਦੀ ਹਾਂ ਕਿ ਮੈਂ ਪਲਾਨ ਦੇ ਨਿਯਮਾਂ ਅਤੇ ਕਿਸੇ ਵੀ ਵਾਧੂ ਨਿਯਮ, ਸਟੈਂਡਰਡ ਪਾਲਿਸੀ ਪ੍ਰਬੰਧਾਂ ਅਤੇ ਕੋਈ ਵੀ ਵਾਧੂ ਉਪਬੰਧ ਜੋ ਬੀਮਾਕਰਤਾ ਦੁਆਰਾ ਪਾਲਿਸੀ ਧਾਰਕ ਦੇ ਨਾਮ ਅਤੇ ਮੇਰੇ ਜੀਵਨ 'ਤੇ ਜਾਰੀ ਕੀਤੀ ਜਾਣ ਵਾਲੀ ਪਾਲਿਸੀ ਨੂੰ ਨਿਯੰਤ੍ਰਿਤ ਕਰਦੇ ਹਨ, ਨੂੰ ਪੜ੍ਹ ਅਤੇ ਸਮਝ ਲਿਆ ਹੈ, ਅਤੇ ਮੈਂ ਸਹਿਮਤ ਹਾਂ ਅਤੇ ਪੁਸ਼ਟੀ ਕਰਦਾ/ਕਰਦੀ ਹਾਂ ਕਿ ਇਹ ਮੇਰੇ ਲਈ ਬੰਧਨਕਾਰੀ ਹੋਣਗੇ।”

ਉਪਰ ਦਿੱਤੇ ਵੇਰਵਿਆਂ ਅਤੇ ਇਸ ਵਿੱਚ ਕੋਈ ਤਬਦੀਲੀਆਂ ਸਮੇਤ, ਪਾਲਿਸੀਧਾਰਕ ਨੂੰ ਬੀਮਾਕਰਤਾ ਨੂੰ ਅਜਿਹੇ ਵੇਰਵਿਆਂ ਦਾ ਖੁਲਾਸਾ ਕਰਨ ਲਈ ਅਧਿਕਾਰਤ ਕਰਦਾ/ਕਰਦੀ ਹਾਂ ਜਿਸਦੀ ਕਿ ਉਹਨਾਂ ਨੂੰ ਲੋੜ ਹੋ ਸਕਦੀ ਹੈ, ਮੇਰੀ ਤਰਫ਼ੋਂ/ਮੇਰੇ ਤੋਂ ਇਕੱਤਰ ਕੀਤੇ ਪ੍ਰੀਮੀਅਮ ਦਾ ਬੀਮਾਕਰਤਾ ਨੂੰ ਭੁਗਤਾਨ ਕਰੇ।

ਮੈਂ ਸਮਝਦਾ/ਸਮਝਦੀ ਹਾਂ ਕਿ ਕਿਸੇ ਵੀ ਅਸਿੱਧਿ ਟੈਕਸ ਸਮੇਤ ਕੋਈ ਵੀ ਕਨੂੰਨੀ ਲੇਵੀ ਜਾਂ ਚਾਰਜ ਮੇਰੇ ਤੋਂ ਹੁਣ ਜਾਂ ਭਵਿੱਖ ਵਿੱਚ ਬੀਮਾਕਰਤਾ ਦੁਆਰਾ ਲਏ ਜਾ ਸਕਦੇ ਹਨ ਅਤੇ ਮੈਂ ਇਸਦਾ ਭੁਗਤਾਨ ਕਰਨ ਲਈ ਸਹਿਮਤ ਹਾਂ।

“ਮੈਂ ਸਮਝਦਾ/ਸਮਝਦੀ ਹਾਂ ਕਿ ਐਚ.ਐਲ.ਆਈ.ਸੀ./ਏ.ਬੀ.ਐਸ.ਐਲ.ਆਈ. ਨੂੰ ਬਿਨਾਂ ਕਾਰਨ ਦੱਸੇ ਕਿਸੇ ਪ੍ਰਸਤਾਵ ਨੂੰ ਅਸਵੀਕਾਰ ਕਰਨ ਦਾ ਅਧਿਕਾਰ ਹੈ ਅਤੇ ਇਹ ਵਰਨਬੱਧਤਾ ਕਰਨ ਦੀ ਪੁਸ਼ਟੀ ਕਰਦਾ/ਕਰਦੀ ਹਾਂ ਕਿ ਮੈਂ ਇਸਦਾ ਕੋਈ ਦਾਅਵਾ ਨਹੀਂ ਕਰਾਂਗਾ/ਕਰਾਂਗੀ।”

ਮੈਂ ਇਕਰਾਰਨਾਮੇ ਦੇ ਮਹੱਤਵ ਨੂੰ ਅਤੇ ਇਸ ਫੱਲ ਨੂੰ ਸਮਝਦਾ/ਸਮਝਦੀ ਹਾਂ ਕਿ ਇਕਰਾਰਨਾਮੇ ਨੂੰ ਬੀਮਾ ਐਕਟ 1938 ਦੇ ਉਪਬੰਧਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਵੇਗਾ ਜਿਵੇਂ ਕਿ ਸਮੇਂ-ਸਮੇਂ 'ਤੇ ਸੋਧਿਆ ਜਾਂਦਾ ਹੈ ਅਤੇ ਇਹ ਉਦੋਂ ਤੱਕ ਸ਼ੁਰੂ ਨਹੀਂ ਹੋਵੇਗਾ ਜਦੋਂ ਤੱਕ

“ਮੈਂ ਸਮਝਦਾ/ਸਮਝਦੀ ਹਾਂ ਅਤੇ ਸਹਿਮਤ ਹਾਂ ਕਿ ਜੇਕਰ ਦਾਅਵਾ ਪਤਾਅ 'ਤੇ ਯੋਜਨਾ ਦੇ ਸੰਬੰਧ ਦੀ ਗਲਤੀ ਕਾਰਨ ਕਿਸੇ ਵੀ ਤਰ੍ਹਾਂ, ਜੁੱਲ, ਗਲਤ ਜਾਣਕਾਰੀ, ਖਾਲੀ ਫਾਰਮ, ਆਦਿ ਦਾ ਪਤਾ ਚੱਲਦਾ ਹੈ, ਤਾਂ ਅਜਿਹੇ ਦਾਅਵਿਆਂ ਨੂੰ ਬੀਮਾਕਰਤਾ ਅਤੇ ਕੰਪਨੀ ਦੁਆਰਾ ਅਵੇਧ ਮੰਨਿਆ ਜਾਵੇਗਾ ਅਤੇ ਦਾਅਵੇ ਦੀ ਅਦਾਇਗੀ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ।”

ਮੈਂ ਸਮਝਦਾ/ਸਮਝਦੀ ਹਾਂ ਕਿ ਜੇਕਰ ਕੋਈ ਵੀ ਮੈਡੀਕਲ ਟੈਸਟਾਂ/ਰਿਪੋਰਟਾਂ/ਜਾਂਚਾਂ ਨਾਲ ਸੰਬੰਧਿਤ ਹੋਰ ਲੋੜਾਂ ਸਮੇਤ ਬੀਮਾਕਰਤਾ ਦੁਆਰਾ ਉਠਾਈਆਂ ਗਈਆਂ ਲੋੜਾਂ/ਲੋੜਾਂ ਨੂੰ ਮਾਸਟਰ ਪਾਲਿਸੀ ਹੋਲਡਰ (ਐਮ.ਪੀ.ਐਚ.) ਦੁਆਰਾ ਬੀਮਾਕਰਤਾ ਦੇ ਨਾਲ ਸੰਬੰਧ ਨਾਮਾਂਕਣ ਦੇ ਵੇਰਵਿਆਂ ਨੂੰ ਸਾਂਝਾ ਕਰਨ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਨਹੀਂ ਕੀਤਾ ਜਾਂਦਾ ਹੈ, ਤਾਂ ਉਕਤ ਨਾਮਾਂਕਣ ਲਈ ਪ੍ਰਾਪਤ ਕੀਤੀ ਪ੍ਰੀਮੀਅਮ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ ਅਤੇ ਸੰਬੰਧਿਤ ਸੰਬੰਧ ਦੇ ਨਾਮਾਂਕਣ ਨੂੰ ਵਾਪਸ ਲਿਆ ਗਿਆ ਮੰਨਿਆ ਜਾਵੇਗਾ।

ਨਾਮ:

ਤਾਰੀਖ:

ਸਥਾਨ:

ਤੀਸਰੇ ਵਿਅਕਤੀ ਦੁਆਰਾ ਕੀਤੀ ਜਾਣ ਵਾਲੀ ਘੋਸ਼ਣਾ: (a) ਬੀਮਾਕਰਤਾ ਸੰਬੰਧ ਨੇ ਆਪਣੇ ਅੰਗੂਣੇ ਦਾ ਨਿਸ਼ਾਨ ਲਗਾਇਆ ਹੈ: ਜਾਂ (b) ਬੀਮਾਕਰਤਾ ਵਿਅਕਤੀ ਨੇ ਭਾਸ਼ਾ ਵਿੱਚ ਦਸਤਖਤ ਕੀਤੇ ਹਨ: ਜਾਂ, (c) ਬੀਮਾਕਰਤਾ ਵਿਅਕਤੀ ਨੇ ਅਰਜ਼ੀ ਨਹੀਂ ਭਰੀ ਹੈ

ਮੈਂ ਇਸ ਦੁਆਰਾ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੈਂ ਇਸ ਅਰਜ਼ੀ ਫਾਰਮ ਦੀ ਸਮੱਗਰੀ ਨੂੰ ਬੀਮਾਕਰਤਾ ਸੰਬੰਧ ਨੂੰ _____ ਭਾਸ਼ਾ ਵਿੱਚ ਸਮਝਾਇਆ ਹੈ ਅਤੇ ਮੈਨੂੰ ਪ੍ਰਦਾਨ ਕੀਤੇ ਜਵਾਬਾਂ ਨੂੰ ਸੰਚਾਲੀ ਨਾਲ ਦਰਜ ਕੀਤਾ ਹੈ, ਮੈਂ ਅੱਗੇ ਘੋਸ਼ਣਾ ਕਰਦਾ/ਕਰਦੀ ਹਾਂ ਕਿ ਬੀਮਾ ਵਾਲੇ ਸੰਬੰਧ ਨੇ ਮੇਰੀ ਮੌਜੂਦਗੀ ਵਿੱਚ ਆਪਣੇ ਅੰਗੂਣੇ ਦੇ ਨਿਸ਼ਾਨ ਲਗਾਏ ਹਨ ਜਾਂ ਦਸਤਖਤ ਕੀਤੇ ਹਨ

ਘੋਸ਼ਣਾਕਰਤਾ ਦਾ ਨਾਮ ਅਤੇ ਪਤਾ _____ ਘੋਸ਼ਣਾਕਰਤਾ ਦੇ ਦਸਤਖਤ _____

ਗਾਹਕ ਦੇ ਦਸਤਖਤ _____

ਉਤਪਾਦ	ਵਿਸ਼ੇਸ਼ਤਾਵਾਂ	ਆਦਿਤਿਆ ਬਿਰਲਾ	ਬਜਾਜ ਅਲਾਇੰਸ	ਐਚ.ਡੀ.ਐਫ.ਸੀ. ਅਰਗੇ	ਆਈ.ਸੀ.ਆਈ.ਸੀ.ਆਈ. ਲੰਮਬਾਰਡ	ਨਿਵਾ ਬੁਪਾ
ਈ.ਐਮ.ਆਈ. ਪ੍ਰੋਟੈਕਟ	ਪ੍ਰਤੀ ਪਾਲਿਸੀ ਸਾਲ ਕਵਰ ਕੀਤੀ ਅਧਿਕਤਮ ਈ.ਐਮ.ਆਈ.	4 ਈ.ਐਮ.ਆਈ. ਪ੍ਰਤੀ ਸਾਲ	4 ਈ.ਐਮ.ਆਈ. ਪ੍ਰਤੀ ਸਾਲ	4 ਈ.ਐਮ.ਆਈ. ਪ੍ਰਤੀ ਸਾਲ	4 ਈ.ਐਮ.ਆਈ. ਪ੍ਰਤੀ ਸਾਲ	4 ਈ.ਐਮ.ਆਈ. ਪ੍ਰਤੀ ਸਾਲ
	ਪ੍ਰਤੀ ਈ.ਐਮ.ਆਈ. ਵੱਧ ਤੋਂ ਵੱਧ ਰਕਮ	2.00 ਲੱਖ ਪ੍ਰਤੀ ਈ.ਐਮ.ਆਈ.	1.00 ਲੱਖ ਪ੍ਰਤੀ ਈ.ਐਮ.ਆਈ.	2.00 ਲੱਖ ਪ੍ਰਤੀ ਈ.ਐਮ.ਆਈ.	2.5 ਲੱਖ ਪ੍ਰਤੀ ਈ.ਐਮ.ਆਈ. (10 ਲੱਖ ਪ੍ਰਤੀ ਪਾਲਿਸੀ ਸਾਲ)	25 ਲੱਖ ਪ੍ਰਤੀ ਈ.ਐਮ.ਆਈ.
	ਦਾਅਵਿਆਂ ਲਈ ਸ਼ਰਤਾਂ - (ਹਸਪਤਾਲ ਵਿੱਚ ਭਰਤੀ)	"ਰਹਿਣ ਦੀ ਲੰਬਾਈ - ਭੁਗਤਾਨ ਕੀਤੀਆਂ ਜਾਣ ਵਾਲੀਆਂ ਈ.ਐਮ.ਆਈ. ਦੀ ਸੰਖਿਆ 2 - 3 ਦਿਨ - 1 4 - 5 ਦਿਨ - 2 6 - 7 ਦਿਨ - 3 8 ਅਤੇ ਵੱਧ - 4"	"ਰਹਿਣ ਦੀ ਲੰਬਾਈ - ਭੁਗਤਾਨ ਕੀਤੀਆਂ ਜਾਣ ਵਾਲੀਆਂ ਈ.ਐਮ.ਆਈ. ਦੀ ਸੰਖਿਆ 2 - 3 ਦਿਨ - 1 4 - 5 ਦਿਨ - 2 6 - 7 ਦਿਨ - 3 8 ਅਤੇ ਵੱਧ - 4"	"ਰਹਿਣ ਦੀ ਲੰਬਾਈ - ਭੁਗਤਾਨ ਕੀਤੀਆਂ ਜਾਣ ਵਾਲੀਆਂ ਈ.ਐਮ.ਆਈ. ਦੀ ਸੰਖਿਆ 2 - 3 ਦਿਨ - 1 4 - 5 ਦਿਨ - 2 6 - 7 ਦਿਨ - 3 8 ਅਤੇ ਵੱਧ - 4"	"ਰਹਿਣ ਦੀ ਲੰਬਾਈ - ਭੁਗਤਾਨ ਕੀਤੀਆਂ ਜਾਣ ਵਾਲੀਆਂ ਈ.ਐਮ.ਆਈ. ਦੀ ਸੰਖਿਆ 2 - 3 ਦਿਨ - 1 4 - 5 ਦਿਨ - 2 6 - 7 ਦਿਨ - 3 8 ਅਤੇ ਵੱਧ - 4"	"ਰਹਿਣ ਦੀ ਲੰਬਾਈ - ਭੁਗਤਾਨ ਕੀਤੀਆਂ ਜਾਣ ਵਾਲੀਆਂ ਈ.ਐਮ.ਆਈ. ਦੀ ਸੰਖਿਆ 2 - 3 ਦਿਨ - 1 4 - 5 ਦਿਨ - 2 6 - 7 ਦਿਨ - 3 8 ਅਤੇ ਵੱਧ - 4"
		ਗਰੈਂਡ ਹਰ ਵਾਰ ਹਸਪਤਾਲ ਵਿੱਚ ਭਰਤੀ ਹੋਣ 'ਤੇ ਲਾਗੂ ਹੁੰਦਾ ਹੈ	ਗਰੈਂਡ ਹਰ ਵਾਰ ਹਸਪਤਾਲ ਵਿੱਚ ਭਰਤੀ ਹੋਣ 'ਤੇ ਲਾਗੂ ਹੁੰਦਾ ਹੈ	ਗਰੈਂਡ ਹਰ ਵਾਰ ਹਸਪਤਾਲ ਵਿੱਚ ਭਰਤੀ ਹੋਣ 'ਤੇ ਲਾਗੂ ਹੁੰਦਾ ਹੈ	ਗਰੈਂਡ ਹਰ ਵਾਰ ਹਸਪਤਾਲ ਵਿੱਚ ਭਰਤੀ ਹੋਣ 'ਤੇ ਲਾਗੂ ਹੁੰਦਾ ਹੈ	ਗਰੈਂਡ ਹਰ ਵਾਰ ਹਸਪਤਾਲ ਵਿੱਚ ਭਰਤੀ ਹੋਣ 'ਤੇ ਲਾਗੂ ਹੁੰਦਾ ਹੈ
	ਸ਼ੁਰੂਆਤੀ ਉਡੀਕ ਦੀ ਮਿਆਦ	30 ਦਿਨ	30 ਦਿਨ	30 ਦਿਨ	30 ਦਿਨ	30 ਦਿਨ
	PED ਉਡੀਕ ਦੀ ਮਿਆਦ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ
	ਖਾਸ ਉਡੀਕ ਦੀ ਮਿਆਦ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ	ਛੱਡ ਦਿੱਤਾ ਗਿਆ
	ਸਰਵਾਈਵਲ ਪੀਰੀਅਡ	0 ਦਿਨ	0 ਦਿਨ	0 ਦਿਨ	0 ਦਿਨ	0 ਦਿਨ
	ਪ੍ਰੀਮੀਅਮ ਪ੍ਰਤੀ ਹਜ਼ਾਰ (ਜੀ.ਐਸ.ਟੀ. ਨੂੰ ਛੱਡ ਕੇ)	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 60 2 - 120 3 - 180 4 - 240 5 - 300"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 60 2 - 120 3 - 180 4 - 240 5 - 300"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 60 2 - 120 3 - 180 4 - 240 5 - 300"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 60 2 - 120 3 - 180 4 - 240 5 - 300"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 60 2 - 120 3 - 180 4 - 240 5 - 300"
ਗੰਗੀਰ ਬਿਮਾਰੀ	ਅਧਿਕਤਮ ਐਸ.ਆਈ.	1 ਕਰੋੜ ਰੁਪਏ ਤੱਕ	1 ਕਰੋੜ ਰੁਪਏ ਤੱਕ	1 ਕਰੋੜ ਰੁਪਏ ਤੱਕ	3 ਕਰੋੜ ਰੁਪਏ ਤੱਕ	1 ਕਰੋੜ ਰੁਪਏ ਤੱਕ
	ਕਵਰ ਕੀਤੀ ਗੰਗੀਰ ਬਿਮਾਰੀ ਦੀ ਸੰਖਿਆ	35	40	50	25	41
	ਸ਼ੁਰੂਆਤੀ ਉਡੀਕ ਦੀ ਮਿਆਦ	30 ਦਿਨ	90 ਦਿਨ	90 ਦਿਨ	90 ਦਿਨ	30 ਦਿਨ
	PED ਉਡੀਕ ਦੀ ਮਿਆਦ	24 ਮਹੀਨੇ	24 ਮਹੀਨੇ	48 ਮਹੀਨੇ	48 ਮਹੀਨੇ	24 ਮਹੀਨੇ
	ਸਰਵਾਈਵਲ ਪੀਰੀਅਡ	0 ਦਿਨ	0 ਦਿਨ	7 ਦਿਨ	0 ਦਿਨ	0 ਦਿਨ
	ਪ੍ਰੀਮੀਅਮ ਪ੍ਰਤੀ ਹਜ਼ਾਰ (ਜੀ.ਐਸ.ਟੀ. ਨੂੰ ਛੱਡ ਕੇ)	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 4 2 - 8 3 - 11 4 - 13 5 - 15"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 4 2 - 8 3 - 11 4 - 13 5 - 15"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 4 2 - 8 3 - 11 4 - 13 5 - 15"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 4 2 - 8 3 - 11 4 - 13 5 - 15"	"ਮਿਆਦ (ਸਾਲਾਂ ਵਿੱਚ) - ਅੰਤਮ ਪ੍ਰੀਮੀਅਮ ਪ੍ਰਤੀ ਹਜ਼ਾਰ - ਪ੍ਰਤੀ ਵਿਅਕਤੀ 1 - 4 2 - 8 3 - 11 4 - 13 5 - 15"

ਹੋਰ ਵੇਰਵਿਆਂ ਲਈ ਕਿਰਪਾ ਕਰਕੇ ਬੀਮਾਕਰਤਾ ਦੀ ਵੈੱਬਸਾਈਟ ਦੇਖੋ

'ਸਪੁਰਦਗੀ ਧਾਰਾ':

ਇਸ ਦੁਆਰਾ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਸਹਿਮਤੀ ਦਿੱਤੀ ਜਾਂਦੀ ਹੈ ਕਿ:

1. ਪਾਲਿਸੀ ਸ਼ੁਰੂ ਹੋਣ ਦੀ ਮਿਤੀ ਤੋਂ, ਕੰਪਨੀ ਦੁਆਰਾ ਬੀਮਾਕ੍ਰਿਤ ਵਿਅਕਤੀ ਨੂੰ ਭੁਗਤਾਨ ਯੋਗ ਪੈਸੇ ਅਤੇ ਉਪਰ ਦੱਸੇ ਗਏ ਭਾਗ ਵਿੱਚ ਇਸ ਪਾਲਿਸੀ ਦੇ ਅਧੀਨ ਬੀਮਾਕ੍ਰਿਤ ਵਿਅਕਤੀ ਦੇ ਸਾਰੇ ਅਧਿਕਾਰ, ਸਿਰਲੇਖ, ਲਾਭ ਅਤੇ ਵਿਆਜ 'ਬੈਂਕ/ਵਿੱਤੀ ਸੰਸਥਾਨ ਦੇ ਹੱਕ ਵਿੱਚ ਸਪੁਰਦ ਕੀਤੇ ਗਏ ਹਨ ਜਿਵੇਂ ਕਿ ਇਸ ਪਾਲਿਸੀ ਦੀ ਅਨੁਸੂਚੀ ਵਿੱਚ ਨਾਮਿਤ ਕੀਤਾ ਗਿਆ ਹੈ।";
2. ਇਸ ਪਾਲਿਸੀ ਦੇ ਅਧੀਨ ਭੁਗਤਾਨ ਯੋਗ ਹੋਣ 'ਤੇ, ਕੰਪਨੀ ਦੁਆਰਾ ਬੀਮਾਕ੍ਰਿਤ ਵਿਅਕਤੀ ਦੇ ਹਵਾਲੇ / ਨੋਟਿਸ ਦੇ ਨਾਲ, 'ਇਸ ਨੀਤੀ ਦੇ ਅਨੁਸੂਚੀ ਵਿੱਚ ਨਾਮਿਤ ਬੈਂਕ/ਵਿੱਤੀ ਸੰਸਥਾ' ਭੁਗਤਾਨ ਕੀਤਾ ਜਾਵੇਗਾ, ਪਰ ਪਾਲਿਸੀ ਦੇ ਅਧੀਨ ਪਰਿਭਾਸ਼ਿਤ ਕੀਤੇ ਗਏ ਬਕਾਇਆ ਮੁਲ ਤੋਂ ਵੱਧ ਨਹੀਂ। ਇਸ ਪਾਲਿਸੀ ਦੇ ਤਹਿਤ ਬਕਾਇਆ ਮੁਲ ਤੋਂ ਵੱਧ ਕਿਸੇ ਵੀ ਪੈਸੇ ਦਾ ਭੁਗਤਾਨਯੋਗ ਹੋਣ ਦੀ ਸੂਰਤ ਵਿੱਚ, ਕੰਪਨੀ ਅਜਿਹੇ ਨਾਮਜ਼ਦ ਵਿਅਕਤੀਆਂ ਨੂੰ ਬਕਾਇਆ ਮੁਲ ਤੋਂ ਵੱਧ ਦੇ ਦਾ ਭੁਗਤਾਨ ਬੀਮਾਕ੍ਰਿਤ/ਨਾਮਜ਼ਦ ਨੂੰ ਕਰੇਗੀ;
3. ਬੈਂਕ/ਵਿੱਤੀ ਸੰਸਥਾ ਅਤੇ/ਜਾਂ ਨਾਮਜ਼ਦ ਵਿਅਕਤੀਆਂ, ਜਿਵੇਂ ਵੀ ਮਾਮਲਾ ਹੋਵੇ, ਜਿਵੇਂ ਕਿ ਇਸ ਨੀਤੀ ਦੀ ਅਨੁਸੂਚੀ ਵਿੱਚ ਨਾਮਿਤ ਕੀਤਾ ਗਿਆ ਹੈ, ਦੁਆਰਾ ਉਪਰੋਕਤ ਤਰੀਕੇ ਨਾਲ ਅਜਿਹੇ ਪੈਸਿਆਂ ਦੀ ਪ੍ਰਾਪਤੀ, ਅਤੇ ਬੀਮਾਕ੍ਰਿਤ ਕੰਪਨੀ ਨੂੰ ਪਾਲਿਸੀ ਦੇ ਅਧੀਨ ਸਾਰੀਆਂ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਕਰ ਦੇਵੇਗਾ ਅਤੇ ਇਹ ਬੀਮਾਕ੍ਰਿਤ ਅਤੇ ਵਾਰਸਾਂ, ਅਗਤੀਕਿਊਟਰਾਂ, ਪ੍ਰਸ਼ਾਸਕਾਂ, ਉਤਰਾਧਿਕਾਰੀਆਂ ਜਾਂ ਬੀਮਾਕ੍ਰਿਤ ਦੇ ਕਾਨੂੰਨੀ ਪ੍ਰਤੀਨਿਧੀਆਂ, ਜਿਵੇਂ ਕਿ ਮਾਮਲਾ ਹੋਵੇ, 'ਤੇ ਪਾਬੰਦੀਸ਼ੁਦਾ ਹੋਵੇਗਾ।
4. ਇਹ ਕਿ ਕੰਪਨੀ ਅਤੇ ਬੀਮਾਕਰਿਤ ਵਿਅਕਤੀ ਜਾਂ ਇਸ ਨੀਤੀ ਦੇ ਅਧੀਨ ਜਾਂ ਇਸ ਦੇ ਸਬੰਧ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਦੇ ਸਬੰਧ ਵਿੱਚ ਕੋਈ ਵੀ ਵਿਵਸਥਾ, ਨਿਪਟਾਰਾ, ਸਮਝੌਤਾ ਜਾਂ ਸਾਲਸੀ ਦਾ ਹਵਾਲਾ, ਜੇਕਰ ਭਾਈਨਾਂਸਰ ਦੁਆਰਾ ਕੀਤਾ ਗਿਆ ਹੈ, ਤਾਂ ਇੱਥੇ ਬੀਮੇ ਵਾਲੀਆਂ ਸਾਰੀਆਂ ਧਿਰਾਂ ਲਈ ਵੇਚ ਅਤੇ ਪਾਬੰਦ ਹੋਵੇਗਾ, ਪਰ ਇਸ ਲਈ ਨਹੀਂ ਕਿ ਭਾਈਨਾਂਸਰ ਦੇ ਕਿਸੇ ਵੀ ਦਾਅਵੇ ਦੀ ਪੂਰੀ ਰਕਮ ਦੀ ਵਸੂਲੀ ਕਰਨ ਦੇ ਅਧਿਕਾਰਾਂ ਨੂੰ ਕਮਜ਼ੋਰ ਨਹੀਂ ਕਰੇਗਾ ਜੋ ਇਸ ਦੇ ਅਧੀਨ ਇੱਥੇ ਬੀਮੇ ਵਾਲੀਆਂ ਦੂਜੀਆਂ ਪਾਰਟੀਆਂ 'ਤੇ ਹੋ ਸਕਦਾ ਹੈ, ਹੋਰ ਵੇਰਵਿਆਂ ਲਈ ਕਿਰਪਾ ਕਰਕੇ ਬੀਮਾਕਰਤਾ ਦੀ ਵੈੱਬਸਾਈਟ ਦੇਖੋ। ਮੈਂ ਉਪਰ ਦੱਸੀ ਸਪੁਰਦਗੀ ਧਾਰਾ ਨੂੰ ਪੜ੍ਹ, ਸਮਝ ਅਤੇ ਸਵੀਕਾਰ ਕਰ ਲਿਆ ਹੈ ਅਤੇ ਇਹ ਪ੍ਰਸਤਾਵ ਫਾਰਮ ਲਈ ਸਪੁਰਦਦਾਰ ਐਚ.ਡੀ.ਐਫ.ਸੀ. ਬੈਂਕ ਲਿਮਿਟਡ ਹੋਵੇਗਾ।

‘ਲੈਨ ਖਾਤਾ ਨੰਬਰ ਵਿੱਚ ਟ੍ਰਾਂਸਫਰ ਲਈ ਸਹਿਮਤੀ:

ਮੈਂ _____ ਇਸ ਦੁਆਰਾ ਘੋਸ਼ਣਾ ਕਰਦਾ ਹਾਂ, ਸਹਿਮਤ ਹਾਂ ਅਤੇ ਪੁਸ਼ਟੀ ਕਰਦਾ/ਕਰਦੀ ਹਾਂ ਕਿ: ਸਰਟੀਫਿਕੇਟ ਜੋਖਮ ਦੇ ਸ਼ੁਰੂ ਹੋਣ ਮਿਤੀ ਤੋਂ, ਇਸ ਬੀਮੇ ਦੇ ਸਰਟੀਫਿਕੇਟ ਦੇ ਅਧੀਨ ਕੰਪਨੀ ਦੁਆਰਾ ਭੁਗਤਾਨ ਯੋਗ ਕੋਈ ਵੀ ਦਾਅਵਾ ਸਿੱਧਾ ਲੈਨ ਖਾਤਾ ਨੰਬਰ _____ ਵਿੱਚ ਜਮ੍ਹਾਂ ਕੀਤਾ ਜਾਵੇਗਾ ਜੋ ‘‘ਬੀਮੇ ਦੇ ਸਰਟੀਫਿਕੇਟ ਵਿੱਚ ਨਾਮਿਤ ਬੈਂਕ/ਵਿੱਤੀ ਸੰਸਥਾ’’ ਦੁਆਰਾ ਸੰਭਾਲੇ ਜਾਂਦੇ ਹਨ। ਬੀਮੇ ਦੇ ਇਸ ਪ੍ਰਮਾਣ-ਪੱਤਰ ਦੇ ਅਧੀਨ ਕੋਈ ਵੀ ਦਾਅਵਿਆਂ ਦੇ ਭੁਗਤਾਨ ਯੋਗ ਹੋਣ ਦੀ ਸਥਿਤੀ ਵਿੱਚ, ਕੰਪਨੀ ਦੁਆਰਾ ਇਸ ਨੂੰ, ਨਿਮਨਹਸਤਾਖਰੀ ਨੂੰ ਬਿਨਾਂ ਕਿਸੇ ਹਵਾਲਾ/ਨੋਟਿਸ ਦੇ, ‘ਬੈਂਕ/ਵਿੱਤੀ ਸੰਸਥਾ’ ਦੁਆਰਾ ਸੰਭਾਲੇ ਗਏ ਉਪਰੋਕਤ ਲੈਨ ਖਾਤੇ ਵਿੱਚ ਜਮ੍ਹਾਂ ਕੀਤਾ ਜਾਵੇਗਾ ਜਿਵੇਂ ਕਿ ਬੀਮੇ ਦੇ ਸਰਟੀਫਿਕੇਟ ਵਿੱਚ ਨਾਮਿਤ ਕੀਤਾ ਗਿਆ ਹੈ, ਪਰ ਪ੍ਰਮਾਣ-ਪੱਤਰ ਦੇ ਅਧੀਨ ਪਰਿਭਾਸ਼ਿਤ ਕੀਤੇ ਗਏ ਬਕਾਇਆ ਮੁਲ ਤੋਂ ਵੱਧ ਨਹੀਂ। ਇਸ ਸਰਟੀਫਿਕੇਟ ਦੇ ਅਧੀਨ ਬਕਾਇਆ ਮੁਲ ਤੋਂ ਵੱਧ ਕਿਸੇ ਵੀ ਦਾਅਵਿਆਂ ਦੀ ਸਥਿਤੀ ਵਿੱਚ, ਕੰਪਨੀ ਬਕਾਇਆ ਮੁਲ ਤੋਂ ਵੱਧ ਦੇ ਅਜਿਹੇ ਦਾਅਵੇ ਦੀ ਰਕਮ ਨਿਮਨਹਸਤਾਖਰੀ ਨੂੰ ਅਦਾ ਕਰੇਗੀ। ਬੈਂਕ/ਵਿੱਤੀ ਸੰਸਥਾ, ਜਿਵੇਂ ਕਿ ਬੀਮੇ ਦੇ ਸਰਟੀਫਿਕੇਟ ਵਿੱਚ ਨਾਮਿਤ ਕੀਤਾ ਗਿਆ ਹੈ, ਦੁਆਰਾ ਉਪਰੋਕਤ ਤਰੀਕੇ ਨਾਲ ਅਜਿਹੇ ਦਾਅਵੇ ਦੀ ਰਕਮ ਪ੍ਰਾਪਤ ਹੋਣ ‘ਤੇ ਅਤੇ ਬੀਮਾਕ੍ਰਿਤ ਵਿਅਕਤੀ ਕੰਪਨੀ ਨੂੰ ਬੀਮਾ ਦੇ ਸਰਟੀਫਿਕੇਟ ਦੇ ਅਧੀਨ ਜਵਾਬਦੇਹੀ, ਦਾਅਵਿਆਂ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਕਰ ਦੇਵੇਗਾ ਅਤੇ ਇਹ ਨਿਮਨਹਸਤਾਖਰੀ ਅਤੇ ਬੀਮਾਕ੍ਰਿਤ ਦੇ ਵਾਰਸਾਂ, ਐਗਜ਼ੀਕਿਊਟਿਵਾਂ, ਪ੍ਰਸ਼ਾਸਕਾਂ, ਉਤਰਾਧਿਕਾਰੀਆਂ ਜਾਂ ਕਾਨੂੰਨੀ ਪ੍ਰਤਿਨਿਧੀਆਂ, ਜਿਵੇਂ ਵੀ ਮਾਮਲਾ ਹੋਵੇ, ਲਈ ਬੰਧਨਕਾਰੀ ਹੋਵੇਗਾ।’

‘ਬੀਮੇ ਕੀਤੇ ਜਾਣ ਲਈ ਪੁਸ਼ਟਾਵਿਤ ਸਾਰੇ ਵਿਅਕਤੀਆਂ ਦੀ ਤਰਫੋਂ ਘੋਸ਼ਣਾ ਅਤੇ ਵਾਰੰਟੀ:

ਮੈਂ/ਅਸੀਂ ਇਸ ਦੁਆਰਾ ਮੋਰੀ ਤਰਫੋਂ ਅਤੇ ਬੀਮਾ ਕਰਵਾਉਣ ਲਈ ਪੁਸ਼ਟਾਵਿਤ ਸਾਰੇ ਵਿਅਕਤੀਆਂ ਦੀ ਤਰਫੋਂ ਇਹ ਘੋਸ਼ਣਾ ਕਰਦੇ ਹਾਂ ਕਿ ਉਪਰੋਕਤ ਬਿਆਨ ਮੋਰੀ ਸਭ ਤੋਂ ਉੱਚਮ ਜਾਣਕਾਰੀ ਦੇ ਅਨੁਸਾਰ ਸੱਚੇ ਅਤੇ ਸੰਪੂਰਨ ਹਨ ਅਤੇ ਇਹ ਕਿ ਮੈਂ/ਅਸੀਂ ਇਹਨਾਂ ਹੋਰ ਵਿਅਕਤੀਆਂ ਦੀ ਤਰਫੋਂ ਪੁਸ਼ਟਾਵ ਦੇਣ ਲਈ ਅਧਿਕਾਰਤ ਹਾਂ। ਮੈਂ ਸਮਝਦਾ/ਸਮਝਦੀ ਹਾਂ ਕਿ ਮੇਰੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਬੀਮਾ ਪਾਲਿਸੀ ਦਾ ਆਧਾਰ ਬਣੇਗੀ, ਜੋ ਬੈਰਡ ਦੁਆਰਾ ਪ੍ਰਵਾਨਿਤ ਬੀਮੇ ਦੀ ਪਾਲਿਸੀ ਦੇ ਅਧੀਨ ਹੈ ਅਤੇ ਇਹ ਪਾਲਿਸੀ ਚਾਰਜਯੋਗ ਪ੍ਰੀਮੀਅਮ ਦੀ ਪੂਰੀ ਪ੍ਰਾਪਤੀ ਤੋਂ ਬਾਅਦ ਹੀ ਲਾਗੂ ਹੋਵੇਗੀ। ਮੈਂ/ਅਸੀਂ ਅੱਗੇ ਘੋਸ਼ਣਾ ਕਰਦੇ ਹਾਂ ਕਿ ਮੈਂ/ਅਸੀਂ ਪੁਸ਼ਟਾਵ ਪੇਸ਼ ਕੀਤੇ ਜਾਣ ਤੋਂ ਬਾਅਦ, ਪਰ ਕੰਪਨੀ ਦੁਆਰਾ ਜੋਖਮ ਸਵੀਕ੍ਰਿਤੀ ਦੇ ਸੰਚਾਰ ਤੋਂ ਪਹਿਲਾਂ ਬੀਮੇ ਵਾਲੇ/ਪੁਸ਼ਟਾਵਕਰਤਾ ਦੇ ਜੀਵਨ ਦੇ ਕਿੱਤੇ ਜਾਂ ਆਮ ਸਿਹਤ ਵਿੱਚ ਹੋਣ ਵਾਲੀ ਕਿਸੇ ਵੀ ਰਬਦੀਲੀ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਾਂਗਾ/ਕਰਾਂਗੀ/ਕਰਾਂਗੇ। ਮੈਂ/ਅਸੀਂ ਕੰਪਨੀ ਨੂੰ ਘੋਸ਼ਣਾ ਕਰਦੇ ਹਾਂ ਅਤੇ ਅੱਗੇ ਸਹਿਮਤੀ ਦਿੰਦੇ ਹਾਂ। ਕਿਸੇ ਵੀ ਹਸਪਤਾਲ ਤੋਂ ਡਾਕਟਰੀ ਜਾਣਕਾਰੀ ਦੀ ਮੰਗ ਕਰਨਾ ਜਿਸ ਨੇ ਕਿਸੇ ਵੀ ਸਮੇਂ ਬੀਮਾਕ੍ਰਿਤ ਕੀਤੇ ਜਾਣ ਵਾਲੇ/ਪੁਸ਼ਟਾਵਕ ਦੀ ਜ਼ਿੰਦਗੀ ਨੂੰ ਦੇਖਿਆ ਹੋਵੇ ਜਾਂ ਕਿਸੇ ਵੀ ਪਿਛਲੇ ਜਾਂ ਵਰਤਮਾਨ ਰੁਜ਼ਗਾਰਦਾਤਾ ਤੋਂ ਕਿਸੇ ਵੀ ਅਜਿਹੀ ਗੱਲ ਬਾਰੇ ਜੋ ਬੀਮਾ ਕੀਤੇ ਜਾਣ ਵਾਲੇ/ਪੁਸ਼ਟਾਵਕ ਦੀ ਜੀਵਨ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਅਸਰ ਪਾਉਂਦੀ ਹੋਵੇ ਜਾਂ ਕਿਸੇ ਵੀ ਬੀਮਾ ਕੰਪਨੀ ਤੋਂ ਜਾਣਕਾਰੀ ਮੰਗਣੀ ਜਿਸ ਨੂੰ ਬੀਮਾ ਕੀਤੇ ਜਾਣ ਵਾਲੇ/ਪੁਸ਼ਟਾਵਕ ਦੀ ਜ਼ਿੰਦਗੀ ਲਈ ਇੱਕ ਅਰਜ਼ੀ ਜਾਂ ਬੀਮਾ ਪੁਸ਼ਟਾਵ ਨੂੰ ਅੰਡਰਵਾਈਟ ਕਰਨ ਅਤੇ/ਜਾਂ ਦਾਅਵਿਆਂ ਦੇ ਨਿਪਟਾਰੇ ਦੇ ਉਦੇਸ਼ ਲਈ ਅਰਜ਼ੀ ਦਿੱਤੀ ਗਈ ਹੋਵੇ। ਮੈਂ/ਅਸੀਂ ਕੰਪਨੀ ਨੂੰ ਪੁਸ਼ਟਾਵ ਅੰਡਰਵਾਈਟਿੰਗ ਅਤੇ/ਜਾਂ ਦਾਅਵਿਆਂ ਦੇ ਨਿਪਟਾਰੇ ਦੇ ਇਕੋ ਉਦੇਸ਼ ਲਈ ਅਤੇ ਕਿਸੇ ਵੀ ਸਰਕਾਰੀ ਅਤੇ/ਜਾਂ ਰੈਗੂਲੇਟਰੀ ਅਥਾਰਟੀ ਨੇੜੇ ਦੇ ਨਾਲ ਮੈਡੀਕਲ ਰਿਕਾਰਡ ਸਮੇਤ ਮੇਰੇ ਪੁਸ਼ਟਾਵ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਨ ਲਈ ਅਧਿਕਾਰਤ ਕਰਦੇ ਹਾਂ। ਕੰਪਨੀ ਦੀ ਦੇਣਦਾਰੀ ਉਦੋਂ ਤੱਕ ਸ਼ੁਰੂ ਨਹੀਂ ਹੁੰਦੀ ਜਦੋਂ ਤੱਕ ਬੀਮਾਕ੍ਰਿਤ ਦੁਆਰਾ ਪੁਸ਼ਟਾਵ ਦੀ ਸਵੀਕ੍ਰਿਤੀ ਨੂੰ ਰਸਮੀ ਤੌਰ ‘ਤੇ ਸੂਚਿਤ ਨਹੀਂ ਕੀਤਾ ਜਾਂਦਾ ਹੈ ਅਤੇ ਕੰਪਨੀ ਦੁਆਰਾ ਪੂਰਾ ਪ੍ਰੀਮੀਅਮ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ।

ਅਸੀਂ ਬੀਮੇ ਲਈ ਕਿਸੇ ਵੀ ਪੁਸ਼ਟਾਵ ਨੂੰ ਸਵੀਕਾਰ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਹਾਂ। ਪੁਸ਼ਟਾਵਕ ਇਸ ਗੱਲ ਨਾਲ ਸਹਿਮਤ ਹੁੰਦਾ ਹੈ ਕਿ ਪ੍ਰੀਮੀਅਮ ਦੇ ਭੁਗਤਾਨ ਦੇ ਨਾਲ ਝੂਠੀ ਹੋਈ ਇੰਸੈਰੈਂਸ ਕੰਪਨੀ ਲਿਮਿਟੇਡ ਦੁਆਰਾ ਪੁਸ਼ਟਾਵ ਵਾਰਮ ਦੀ ਪ੍ਰਾਪਤੀ ਚੁਣੀ ਗਈ ਇੰਸੈਰੈਂਸ ਕੰਪਨੀ ਲਿਮਿਟੇਡ ਦੁਆਰਾ ਬੀਮੇ ਲਈ ਪੁਸ਼ਟਾਵ ਨੂੰ ਸਵੀਕਾਰ ਕਰਨ ਦੇ ਸਮਾਨ ਨਹੀਂ ਹੈ ਅਤੇ ਇਸ ਦਾ ਨਤੀਜਾ ਬੀਮੇ ਦਾ ਇੱਕ ਸੰਪੂਰਨ ਇਕਰਾਰਨਾਮਾ ਨਹੀਂ ਬਣਦਾ ਹੈ। ਬੀਮੇ ਲਈ ਪੁਸ਼ਟਾਵ ਦੀ ਸਵੀਕ੍ਰਿਤੀ ਕੰਪਨੀ ਦੇ ਇਕੱਲੇ ਅਤੇ ਪੂਰਨ ਵਿਵੇਕ ‘ਤੇ ਹੋਵੇਗੀ ਅਤੇ ਪ੍ਰੀਮੀਅਮ ਦੇ ਭੁਗਤਾਨ ਦੀ ਪੂਰੀ ਪ੍ਰਾਪਤੀ ‘ਤੇ ਹੋਵੇਗੀ। ਝੂਠੀ ਹੋਈ ਇੰਸੈਰੈਂਸ ਕੰਪਨੀ ਲਿਮਿਟੇਡ ਦੁਆਰਾ ਬੀਮੇ ਲਈ ਪੁਸ਼ਟਾਵ ਨੂੰ ਸਵੀਕਾਰ ਕਰਨ ਦੀ ਸਥਿਤੀ ਵਿੱਚ, ਅਜਿਹੀ ਸਵੀਕ੍ਰਿਤੀ ਵਿਸ਼ੇਸ਼ ਤੌਰ ‘ਤੇ ਸਿਲੈਕਟਡ ਇੰਸੈਰੈਂਸ ਕੰਪਨੀ ਲਿਮਿਟੇਡ ਦੁਆਰਾ ਪੁਸ਼ਟਾਵਕ ਨੂੰ ਉਸ ਮਿਤੀ ਦੇ ਨਾਲ ਸੂਚਿਤ ਕੀਤੀ ਜਾਵੇਗੀ ਜਿਸ ਤੋਂ ਬੀਮਾ ਕਵਰ ਪ੍ਰਭਾਵੀ ਹੋ ਜਾਵੇਗਾ। ਸਿਲੈਕਟਡ ਇੰਸੈਰੈਂਸ ਕੰਪਨੀ ਲਿਮਿਟੇਡ ਕਿਸੇ ਅਜਿਹੀ ਘਟਨਾ ਦੇ ਸੰਬੰਧ ਵਿੱਚ ਕਿਸੇ ਦਾਅਵੇ ਲਈ ਜਵਾਬਦੇਹ ਨਹੀਂ ਹੋਵੇਗੀ ਜੋ ਬੀਮਾ ਪਾਲਿਸੀ ਦੇ ਅਧੀਨ ਕਵਰ ਕੀਤੇ ਗਏ ਦਾਅਵੇ ਨੂੰ ਜਨਮ ਦਿੰਦੀ ਹੈ ਜੋ ਪਾਲਿਸੀ ਜਾਰੀ ਕਰਨ ਤੋਂ ਪਹਿਲਾਂ ਵਾਪਰੀ ਹੈ ਇਸ ਪਾਲਿਸੀ ਦੇ ਅਧੀਨ ਨਹੀਂ ਆਉਂਦੀ (ਤੁਹਾਡੇ ਪੁਸ਼ਟਾਵ ਵਾਰਮ ਨੂੰ ਸਿਲੈਕਟਡ ਇੰਸੈਰੈਂਸ ਕੰਪਨੀ ਲਿਮਿਟੇਡ ਦੁਆਰਾ ਪ੍ਰੀਮੀਅਮ ਦਾ ਭੁਗਤਾਨ ਪ੍ਰਾਪਤ ਹੋਣ ਤੋਂ ਬਾਅਦ ਵਿਚਾਰਿਆ ਜਾਵੇਗਾ।)

ਧੋਖਾਧੜੀ ਦੀ ਚੇਤਾਵਨੀ: ਇਹ ਨੀਤੀ ਪੁਸ਼ਟਾਵਕ ਦੁਆਰਾ ਕਿਸੇ ਵੀ ਸਮੱਗਰੀ ਵੇਰਵਿਆਂ ਦੇ ਗਲਤ ਬਿਆਨੀ, ਗਲਤ-ਵਰਣਨ ਜਾਂ ਗੈਰ-ਖੁਲਾਸੇ ਦੀ ਸਥਿਤੀ ਵਿੱਚ ਕੰਪਨੀ ਦੇ ਵਿਕਲਪ ‘ਤੇ ਰੱਦ ਕੀਤੀ ਜਾ ਸਕਦੀ ਹੈ। ਕੋਈ ਵੀ ਵਿਅਕਤੀ ਜੋ ਜਾਣ ਬੁੱਝ ਕੇ ਅਤੇ ਬੀਮਾ ਕੰਪਨੀ ਜਾਂ ਕਿਸੇ ਹੋਰ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਇਰਾਦੇ ਨਾਲ, ਕਿਸੇ ਝੂਠੀ ਜਾਣਕਾਰੀ ਵਾਲੇ ਬੀਮੇ ਲਈ ਪੁਸ਼ਟਾਵ ਦਾਇਰ ਕਰਦਾ ਹੈ, ਜਾਂ ਕਿਸੇ ਵੀ ਤੱਥ ਸਮੱਗਰੀ ਬਾਰੇ ਜਾਣਕਾਰੀ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ, ਇੱਕ ਧੋਖਾਧੜੀ ਵਾਲਾ ਬੀਮਾ ਕਾਰਵਾਈ ਕਰਦਾ ਹੈ, ਜੋ ਬੀਮਾ ਕੰਪਨੀ ਦੇ ਵਿਵੇਕ ‘ਤੇ ਪਾਲਿਸੀ ਨੂੰ ਅਯੋਗ ਬਣਾ ਦੇਵੇਗਾ ਅਤੇ ਨਤੀਜੇ ਵਜੋਂ ਬੀਮਾ ਲਾਭਾਂ ਤੋਂ ਇਨਕਾਰ ਕੀਤਾ ਜਾਵੇਗਾ।

ਛੋਟ-ਵਿਰੋਧੀ ਚੇਤਾਵਨੀ: ਬੀਮਾ ਐਕਟ 1938 ਦੇ ਸੈਕਸ਼ਨ 41 ਦੇ ਅਨੁਸਾਰ, ਜਿਵੇਂ ਕਿ ਸੋਧਿਆ ਗਿਆ ਹੈ, ਛੋਟ ਦੇਣ ਦੀ ਪ੍ਰਥਾ ਦੀ ਮਨਾਹੀ ਹੈ, ਜਿਵੇਂ ਕਿ: ਕੋਈ ਵੀ ਵਿਅਕਤੀ ਭਾਰਤ ਵਿੱਚ ਜੀਵਨ ਜਾਂ ਜਾਇਦਾਦ ਨਾਲ ਸੰਬੰਧਿਤ ਕਿਸੇ ਵੀ ਭਰੂਂ ਦੇ ਜੋਖਮ ਦੇ ਸੰਬੰਧ ਵਿੱਚ ਕਿਸੇ ਵੀ ਵਿਅਕਤੀ ਨੂੰ ਬੀਮਾ ਪਾਲਿਸੀ ਲੈਣ ਜਾਂ ਨਵਿਆਉਣ ਜਾਂ ਜਾਰੀ ਰੱਖਣ ਲਈ ਪ੍ਰੇਰਣਾ ਵਜੋਂ, ਸਿੱਧੇ ਜਾਂ ਅਸਿੱਧੇ ਤੌਰ ‘ਤੇ ਭੁਗਤਾਨ ਯੋਗ ਕਮਿਸ਼ਨ ਦੇ ਪੂਰੇ ਜਾਂ ਕੁਝ ਹਿੱਸੇ ਦੀ ਛੋਟ, ਜਾਂ ਪਾਲਿਸੀ ‘ਤੇ ਦਿਖਾਏ ਗਏ ਪ੍ਰੀਮੀਅਮ ਵਿੱਚ ਕਿਸੇ ਛੋਟ ਦੀ ਇਜਾਜ਼ਤ ਨਹੀਂ ਦੇਵੇਗਾ ਜਾਂ ਇਜਾਜ਼ਤ ਦੇਣ ਦੀ ਪੇਸ਼ਕਸ਼ ਨਹੀਂ ਕਰੇਗਾ, ਅਤੇ ਨਾ ਹੀ ਵਿਅਕਤੀ ਪਾਲਿਸੀ ਲੈਣ ਜਾਂ ਨਵਿਆਉਣ ਜਾਂ ਜਾਰੀ ਰੱਖਣ ਵਾਲਾ ਕੋਈ ਵੀ ਕੋਈ ਵੀ ਛੋਟ ਸਵੀਕਾਰ ਕਰੇਗਾ, ਸਿਵਾਏ ਅਜਿਹੀ ਛੋਟ ਨੂੰ ਬੀਮਾਕਰਤਾ ਦੁਆਰਾ ਪ੍ਰਕਾਸ਼ਿਤ ਪ੍ਰਾਸਪੈਕਟਸ ਜਾਂ ਸਾਰਣੀ ਦੇ ਅਨੁਸਾਰ ਇਜਾਜ਼ਤ ਦਿੱਤੀ ਗਈ ਹੋਵੇ। ਬੀਮਾ ਐਕਟ 1938 ਦੀ ਧਾਰਾ 41, ਜਿਵੇਂ ਕਿ ਸੋਧਿਆ ਗਿਆ ਹੈ, ਦੀਆਂ ਉਲੰਘਣਾਵਾਂ ਜੁਰਮਾਨੇ ਦੇ ਨਾਲ ਸਜ਼ਾਯੋਗ ਹੋਣਗੀਆਂ ਜੋ ਰੁਪਏ 10 ਲੱਖ ਰੁਪਏ ਤੱਕ ਹੋ ਸਕਦਾ ਹੈ।’

ਗਾਹਕ ਦੇ ਦਸਤਖਤ: _____

ਅਨੁਲੰਗ 1

ਵੱਲ
ਐਚ.ਡੀ.ਐਫ.ਸੀ. ਬੈਂਕ ਲਿਮਿਟਡ,
ਐਚ.ਡੀ.ਐਫ.ਸੀ. ਬੈਂਕ ਹਾਊਸ,
ਸੋਨਾਪਤੀ ਬਾਪਤ ਮਾਰਗ,
ਲੋਅਰ ਪਰੇਲ, ਮੁੰਬਈ 400 013

ਵਿਸ਼ਾ: ਐਕਸਪ੍ਰੈਸ ਸਹਿਮਤੀ ਅਤੇ ਸਮਝੌਤਾ

ਮੈਂ, ਨਿਮਨਸ਼ਾਖਰੀ, ਐਲਾਨ ਕਰਦਾ/ਕਰਦੀ ਹਾਂ, ਪੁਸ਼ਟੀ ਕਰਦਾ/ਕਰਦੀ ਹਾਂ ਅਤੇ ਐਚ.ਡੀ.ਐਫ.ਸੀ. ਬੈਂਕ ਲਿਮਿਟਡ ("ਬੈਂਕ") ਅਤੇ ਇਸਦੇ ਸੇਵਾ ਪ੍ਰਦਾਤਾਵਾਂ ਨੂੰ ਹੇਠਾਂ ਦਿੱਤੇ ਅਨੁਸਾਰ ਸਹਿਮਤੀ ਦਿੰਦਾ/ਦਿੰਦੀ ਹਾਂ:

- 1) ਮੈਂ ਇਸ ਦੁਆਰਾ ਪੁਸ਼ਟੀ ਕਰਦਾ/ਕਰਦੀ ਹਾਂ ਕਿ ਮੈਂ ਇੱਕ ਬਾਲਗ ਹਾਂ ਅਤੇ ਭਾਰਤ ਦਾ/ਦੀ ਨਿਵਾਸੀ ਹਾਂ ਅਤੇ ਮੈਂ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਬੈਂਕ ਦੀ ਨਿਸ਼ਚਾ ਨੀਤੀ ਨੂੰ ਪੜ੍ਹ ਲਿਆ ਹੈ ਜਵਾਬਦਾਰ ਕਰਦਾ/ਕਰਦੀ ਹਾਂ।
- 2) ਮੈਂ ਬੈਂਕ ਤੋਂ ਵੱਖ-ਵੱਖ ਵਿੱਤੀ ਸਹਾਇਤਾ, ਹੋਰ ਉਤਪਾਦਾਂ ਅਤੇ ਸੇਵਾਵਾਂ ਦੀ ਮੰਗ ਕਰਦਾ/ਕਰਦੀ ਹਾਂ ਜਿਨ੍ਹਾਂ ਲਈ ਮੈਨੂੰ ਸਮੇਂ-ਸਮੇਂ 'ਤੇ, ਭਵਿੱਖ ਵਿੱਚ ਕਿਸੇ ਵੀ ਸਮੇਂ ਬੈਂਕ ਦੁਆਰਾ ਯੋਗ ਪਾਇਆ ਜਾ ਸਕਦਾ ਹੈ, ਜਿਸ ਵਿੱਚ ਮੇਰੇ ਮੌਜੂਦਾ ਜਾਂ ਭਵਿੱਖ ਦੇ ਕਿਸੇ ਵੀ ਰਿਸ਼ਤੇ, ਖਾਤੇ, ਉਤਪਾਦ, ਸਮੇਂ-ਸਮੇਂ 'ਤੇ ਬੈਂਕ ਦੇ ਨਾਲ ਜਾਂ ਉਸ ਤੋਂ ਸੁਵਿਧਾਵਾਂ, ਕਰਜ਼ੇ, ਸੇਵਾਵਾਂ ਨੂੰ ਬੰਦ ਕਰਨ ਤੋਂ ਬਾਅਦ ਦਾ ਸਮਾਂ ਸ਼ਾਮਲ ਹੈ, ਜਿਸ ਮਕਸਦ ਲਈ ਮੈਂ ਬੈਂਕ ਨੂੰ ਮੇਰੇ ਉਧਾਰ ਲੈਣ ਦੀ ਯੋਗਤਾ ਨੂੰ ਨਿਰਧਾਰਤ ਕਰਨ ਲਈ ਮੇਰੀ ਕੋਈ ਵੀ ਜਾਣਕਾਰੀ (ਜਿਵੇਂ ਕਿ ਇਸ ਤੋਂ ਬਾਅਦ ਪਰਿਭਾਸ਼ਿਤ ਕੀਤਾ ਗਿਆ ਹੈ) ਕਿਸੇ ਵੀ ਕ੍ਰੈਡਿਟ ਜਾਣਕਾਰੀ ਕੰਪਨੀਆਂ ਨਾਲ ਸਾਂਝਾ ਕਰਨ ਅਤੇ ਉਨ੍ਹਾਂ ਤੋਂ ਵੱਖ-ਵੱਖ ਸਕੋਰ, ਰਿਪੋਰਟਾਂ ਅਤੇ ਜਾਣਕਾਰੀ ਪ੍ਰਾਪਤ ਕਰਨ, ਅਤੇ ਉਸੇ ਅਨੁਸਾਰ ਮੇਰੇ ਨਾਲ ਸੰਪਰਕ ਕਰਨ ਲਈ ਜਾਂ ਸਮੇਂ-ਸਮੇਂ 'ਤੇ ਮੈਨੂੰ ਕ੍ਰਾਸ-ਵਿਕਰੀ ਲਈ ਲਈ ਅਧਿਕਾਰਤ ਕਰਦਾ/ਕਰਦੀ ਹਾਂ।
- 3) ਮੈਂ ਇਸ ਦੁਆਰਾ ਸਪੱਸ਼ਟ ਤੌਰ 'ਤੇ ਬੈਂਕ ਨੂੰ (ਭਾਵੇਂ ਇਸਦੇ ਇਕੱਲੇ ਦੁਆਰਾ ਜਾਂ ਇਸਦੇ ਕਿਸੇ ਵੀ ਸੇਵਾ ਪ੍ਰਦਾਤਾ ਦੁਆਰਾ ਕੰਮ ਕਰਦੇ ਹੋਏ, ਅਤੇ ਭਾਵੇਂ ਸਵੈਚਲਿਤ ਤਰੀਕੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਕੰਮ ਕਰ ਰਹੇ ਹੋਣ) ਮੇਰੀ ਅਰਜ਼ੀ ਦੇ ਵੇਰਵਿਆਂ, ਮੇਰੇ ਬਾਰੇ ਨਿੱਜੀ ਡੇਟਾ ਅਤੇ ਸੰਵੇਦਨਸ਼ੀਲ ਜਾਣਕਾਰੀ, ਆਪਣੇ ਗਾਹਕ ਨੂੰ ਜਾਣੇ (ਕੇ.ਵਾਈ.ਸੀ.) ਨਾਲ ਸੰਬੰਧਿਤ ਜਾਣਕਾਰੀ, ਕਾਗਜ਼ਾਤ ਅਤੇ ਡੇਟਾ, ਕ੍ਰੈਡਿਟ ਜਾਣਕਾਰੀ, ਅਤੇ ਕੋਈ ਹੋਰ ਜਾਣਕਾਰੀ ਭਾਵੇਂ ਮੇਰੇ ਬਾਰੇ ਹੋਵੇ ਜਾਂ ਨਾ, ਜਿਵੇਂ ਕਿ ਬੈਂਕ ਦੁਆਰਾ ਆਪਣੇ ਉਦੇਸ਼ਾਂ ਲਈ ਢੁਕਵਾਂ ਸਮਝਿਆ ਜਾ ਸਕਦਾ ਹੈ (ਸਮੂਹਿਕ ਤੌਰ 'ਤੇ, "ਜਾਣਕਾਰੀ") ਦੇ ਸੰਬੰਧ ਵਿੱਚ ਹੇਠਾਂ ਦਿੱਤੇ ਕੰਮ ਕਰਨ ਲਈ ਸਹਿਮਤੀ ਦਿੰਦਾ/ਦਿੰਦੀ ਹਾਂ ਅਤੇ ਅਧਿਕਾਰਤ ਕਰਦਾ/ਕਰਦੀ ਹਾਂ:
 - i) ਮੇਰੇ ਅਤੇ ਹੋਰ ਭੌਤਿਕ ਜਾਂ ਐਨਲਾਈਨ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰਨੀ ਜਿਸ ਵਿੱਚ ਕ੍ਰੈਡਿਟ ਜਾਣਕਾਰੀ ਕੰਪਨੀਆਂ, ਜਾਣਕਾਰੀ ਉਪਯੋਗਤਾਵਾਂ, ਵੈਬਸਾਈਟਾਂ, ਡੇਟਾ ਬੇਸ ਅਤੇ ਐਨਲਾਈਨ ਪਲੇਟਫਾਰਮਾਂ (ਭਾਵੇਂ ਜਨਤਕ ਜਾਂ ਨਾ) ਤੋਂ ਇਸ ਤੱਕ ਪਹੁੰਚ ਕਰਨਾ ਸ਼ਾਮਲ ਹੈ; ਐਨਲਾਈਨ ਡੇਟਾ ਬੇਸ ਸਮੇਤ ਕਿਸੇ ਵੀ ਸਰੋਤ ਅਤੇ ਵਿਅਕਤੀਆਂ ਤੋਂ ਪ੍ਰਮਾਣਿਤ ਜਾਣਕਾਰੀ ਦੀ ਪ੍ਰਮਾਣਿਕਤਾ, ਸੁੱਧਤਾ, ਪੂਰਤੀ, ਆਦਿ ਪ੍ਰਾਪਤ ਕਰਨੀ; ਅਤੇ ਐਨਲਾਈਨ ਪਲੇਟਫਾਰਮਾਂ 'ਤੇ ਮੇਰੇ ਲੋਗ-ਇਨ ਅਤੇ ਪਾਸਵਰਡ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਨ ਸਮੇਤ ਜਾਣਕਾਰੀ ਤੱਕ ਪਹੁੰਚ ਕਰਨ, ਇਕੱਠਾ ਕਰਨ ਜਾਂ ਤਸਦੀਕ ਕਰਨ ਲਈ ਮੇਰੀ ਡਰਾਫ਼ ਅਤੇ ਕੰਮ ਕਰਨਾ; ਅਜਿਹਾ ਇਕੱਠਾ ਕਰਨ, ਪਹੁੰਚ ਅਤੇ ਤਸਦੀਕ ਮੈਨੂੰ ਬਿਨਾਂ ਕਿਸੇ ਨੋਟਿਸ ਦੇ ਕੀਤਾ ਜਾ ਸਕਦਾ ਹੈ;
 - ii) ਜਾਣਕਾਰੀ 'ਤੇ ਪ੍ਰਕਿਰਿਆ ਕਰਨੀ ਜਿਸ ਵਿੱਚ ਸਟੋਰ ਕਰਨ, ਸਟ੍ਰਕਚਰਿੰਗ, ਸੰਗਠਿਤ, ਮੁੜ-ਪੇਸ਼ ਕਰਨ, ਨਕਲ, ਵਰਤੋਂ, ਪ੍ਰੋਵਾਈਲਿੰਗ ਆਦਿ ਦੇ ਤਰੀਕੇ ਨਾਲ ਅਜਿਹਾ ਕਰਨਾ ਸ਼ਾਮਲ ਹੈ, ਜਿਵੇਂ ਬੈਂਕ ਦੁਆਰਾ ਢੁਕਵਾਂ ਸਮਝਿਆ ਜਾ ਸਕਦਾ ਹੈ;
 - iii) ਜਾਣਕਾਰੀ ਨੂੰ ਉਸ ਮਿਆਦ ਲਈ ਸਟੋਰ ਕਰਨਾ ਜੋ ਇਕਰਾਰਨਾਮੇ ਲਈ, ਕਾਨੂੰਨ ਦੁਆਰਾ ਜਾਂ ਬੈਂਕ ਦੇ ਸਬੂਤ ਅਤੇ ਦਾਅਵਿਆਂ ਦੇ ਉਦੇਸ਼ਾਂ ਲਈ ਲੋੜੀਂਦਾ ਹੋਵੇ, ਜੋ ਵੀ ਲੰਬਾ ਹੋਵੇ;
 - iv) ਸੇਵਾ ਪ੍ਰਦਾਤਾਵਾਂ, ਸਲਾਹਕਾਰਾਂ, ਕ੍ਰੈਡਿਟ ਜਾਣਕਾਰੀ ਕੰਪਨੀਆਂ, ਜਾਣਕਾਰੀ ਉਪਯੋਗਤਾਵਾਂ, ਜਾਣਕਾਰੀ ਲਾਜ਼ਮੀ ਤੌਰ, ਹੋਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ, ਸਹਿਯੋਗੀਆਂ, ਸਹਾਇਕ ਕੰਪਨੀਆਂ, ਰੈਗੂਲੇਟਰਾਂ, ਜਾਂਚ ਏਜੰਸੀਆਂ, ਨਿਆਇਕ, ਅਰਧ-ਨਿਆਇਕ ਅਤੇ ਵਿਧਾਨਕ ਅਥਾਰਟੀਆਂ, ਜਾਂ ਹੋਰ ਵਿਅਕਤੀਆਂ ਨੂੰ ਜਾਣਕਾਰੀ ਸਾਂਝੀ ਅਤੇ ਪ੍ਰਗਟ ਕਰਨੀ, ਜਿਵੇਂ ਇਕਰਾਰਨਾਮੇ ਜਾਂ ਕਾਨੂੰਨੀ ਲੋੜਾਂ ਦੇ ਸੰਬੰਧ ਵਿੱਚ ਜ਼ਰੂਰੀ ਹੋ ਸਕਦਾ ਹੈ ਜਾਂ ਬੈਂਕ ਦੇ ਜਾਇਦਾਦ ਹਿੱਸੇ ਵਿੱਚ ਜਾਂ ਸਹਿਮਤੀ ਦੇ ਅਨੁਸਾਰ;
 - v) ਉਪਰੋਕਤ ਵਿੱਚੋਂ ਕੋਈ ਵੀ ਬੈਂਕ ਦੁਆਰਾ ਉਪਰ ਦਿੱਤੇ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ, ਕ੍ਰੈਡਿਟ ਮੁਲਾਂਕਣ, ਧੋਖਾਧੜੀ ਦਾ ਪਤਾ ਲਗਾਉਣ, ਮਨੀ ਲਾਂਡਰਿੰਗ ਵਿਰੋਧੀ ਜਿੰਮੇਵਾਰੀਆਂ ਦੇ ਉਦੇਸ਼ ਲਈ, ਇਕਰਾਰਨਾਮੇ ਵਿੱਚ ਦਾਖਲ ਹੋਣ ਲਈ, ਸਿੱਧੀ ਮਾਰਕੀਟਿੰਗ ਲਈ, ਕ੍ਰੈਡਿਟ ਸਕੋਰਿੰਗ ਮਾਡਲਾਂ ਅਤੇ ਵਪਾਰਕ ਰਣਨੀਤੀਆਂ ਵਿਕਸਿਤ ਕਰਨ ਲਈ, ਨਿਗਰਾਨੀ ਲਈ, ਸੇਵਾਵਾਂ ਅਤੇ ਉਤਪਾਦਾਂ ਦੀ ਗੁਣਵੱਤਾ ਦਾ ਮੁਲਾਂਕਣ ਅਤੇ ਸੁਧਾਰ ਕਰਨ ਲਈ, ਹੋਰ ਜਾਇਦਾਦ ਉਦੇਸ਼ਾਂ ਲਈ ਜਾਂ ਸਹਿਮਤੀ ਨਾਲ ਕਿਸੇ ਵੀ ਉਦੇਸ਼ ਲਈ।
- 4) ਮੈਂ ਸਪੱਸ਼ਟ ਤੌਰ 'ਤੇ ਸਹਿਮਤ ਹਾਂ ਅਤੇ ਖੁਦ ਨੂੰ ਸਵੈਚਲਿਤ ਪ੍ਰੋਸੈਸਿੰਗ, ਆਟੋਮੈਟਿਕ ਪ੍ਰੋਵਾਈਲਿੰਗ ਅਤੇ ਬੈਂਕ ਦੁਆਰਾ ਜਾਂ ਉਸ ਦੀ ਤਰਫ਼ੋਂ ਸਵੈਚਲਿਤ ਫੈਸਲੇ ਲੈਣ ਦੇ ਅਧੀਨ ਕਰਦੇ ਹਾਂ।
- 5) ਮੈਂ ਸਮੇਂ-ਸਮੇਂ 'ਤੇ ਬੈਂਕ ਅਤੇ/ਜਾਂ ਇਸਦੇ ਸਹਿਯੋਗੀਆਂ ਦੁਆਰਾ ਜਾਣਕਾਰੀ ਦੀ ਵਰਤੋਂ ਕਰਨ ਅਤੇ ਮੈਨੂੰ ਉਨ੍ਹਾਂ ਦੇ ਵੱਖ-ਵੱਖ ਉਤਪਾਦਾਂ ਅਤੇ ਸੇਵਾਵਾਂ ਦੀ ਕਰਾਸ-ਵਿਕਰੀ ਕਰਨ ਲਈ ਸਪੱਸ਼ਟ ਤੌਰ 'ਤੇ ਸਹਿਮਤ ਹਾਂ।

ਨਾਮ: _____

ਦਸਤਖਤ: _____